

Date: 18th July, 2025 CREMICA AGRO FOODS LTD.

To, Metropolitan Stock Exchange of India Limited The Listing Department, 205(A), 2nd floor, Piramal Agastya Corporate Park, Kamani Junction, LBS Road, Kurla (West), Mumbai – 400070

Trading Symbol: CREMICA **Series:** EQ **ISIN:** INE050S01019

Subject: <u>Newspaper Publication pursuant to SEBI Circular No.</u> <u>SEBI/HO/MIRSD/MIRSD-PoD/P/CIR/2025/97 dated July 02, 2025</u>

Dear Sir/ Ma'am

Please find enclosed herewith copies of relevant extracts of newspaper publication to shareholders pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025 regarding opening of special window for physical shareholders to submit re-lodgement requests for the transfer of shares as published in following Newspaper(s):

- 1. "Financial Express" (English Language) dated 18th July, 2025
- 2. "Desh Sewak" (Punjabi Language) dated 18th July, 2025

The said copies of newspaper advertisement is also available on website of company i.e. www.cremicaagro.com

Kindly take the same on record.

Thanking You, For Cremica Agro Foods Limited

Vishakha Rathour (Company Secretary) M. No. A73213

FINANCIAL EXPRESS

NOTICE OF SALE OF ASSETS OF SNNEHA NATURAL WORLD

PRIVATE LIMITED (in Liquidation)

Factory at: Plot No. 1B, Village-Yadrav Gat No. 50, 51, 52 and 53, Parvati Co-Operative Industrial Estate, Sector-I, Phase- III, within the local limits of Shirol, Taluka Shirol, Kolhapur – 416146. Regd. Off. At: Flt 26-A, 1st Flr, A-3, Narayan P Chandivali Road, Off Sakivihar, Sakinaka, Mumbai 400072, MH, India (Sale under Insolvency and Bankruptcy Code, 2016)

The undersigned Liquidator of Snneha Natural World Private Limited (In Liquidation) ('Corporate Debtor' appointed by the Hon'ble NCLT, Mumbai, vide order dated 17.01.2025, intends to sell the following immovable properties forming part of the liquidation estate of Corporate Debtor through e-auction on "as is where is basis", "as is what is basis", "whatever there is basis" and "without recourse basis" Sale will be done by the undersigned through E-Auction service provider i.e. website https://ibbi.baanknet.com/eauction-ibbi.

Due Diligence and Inspection of Up to Wednesday, 6th August, 2025 (with one-day prior assets under auction intimation to Mr. Sudhanshu Pandey -Mob. - 9821916190 between 11:00 am - 3.30 pm (except Sundays and Maharashtra

State Holidays) Last Date to submit Bid Documents Up to Friday, 8th August, 2025 and pay Earnest Money Deposit Date of 23rd E-Auction

Monday, 11th August, 2025, 12 PM to 2 PM Wednesday, 13th August, 2025 Declaration of Successful Bidder Saturday, 16th August, 2025 **Description (Assets)** Reserve Price EMD (5% of Reserve

(Rs. in lakhs) Price) (Rs. in lakhs) Block 1 Asset Block 1: Plot without ETP includes building existing on plot no 1B with 2,700.00 SQ.M./ 29,052.00 SQ. FT and existing plot 1 C with 15,152.00 SQ.M./

1,63,036.00 SQ.FT. on lease from Parvati Co-Operative Industrial Estate. Thus total area of Asset Block of land with building is 17.852 SQ.M. / 1.92.088 square feet. The land includes Building admeasuring approximate built-up area of 46,246.50 Sq. Ft. (This block has land and building other than ETP) Note: The Asset Block of Plot without ETP (Subject of present auction), as well as the Asset Block being Plot with

Declaration of Highest Bidder

Place: Mumbai

Date: 18.07.2025

structure housing Effluent Treatment Plant (ETP) which has been successfully auctioned in the previous 20th E auction held on 17th December 2024. Both blocks are situated at Plot No. 1-B and 1-C, Village-Yadrav, Gut No. 50,51,52 and 53, Parvati Co- Operative Industrial Estate, Sector-I, Phase- III, Taluka-Shirol, District- Kolhapur within the local limits of Shirol. As there is no clear demarcation of the plots, it will be the responsibility of the successful bidder of the present auction (Plot without ETP) to coordinate with the successful bidder of the Plot with structure housing ETP to arrange with the concerned authorities for demarcation of the plot and create a independent access at its own cost. This will not be the responsibility of the Liquidator Bidder/s may refer to detailed terms and conditions and E-Auction Process Memorandum which can be obtained by

emailing the undersigned at snnehaworld@gmail.com and can also visit www.ibbi.gov.in for the sale auction notice Bidders can also contact Mr. Sudhanshu Pandey Mob. No. +91-9821916190 or login to (website: https://ibbi.baanknet.com/eauction-ibbi) which has been used as the E-Auction Service Provider as mandated by Insolvency and Bankruptcy Board of India (IBBI). The sale of the assets shall be undertaken by the E- Auction Service Provider for and on behalf of the Seller through an e-auction platform provided on the website of the E Auction Service provider https://ibbi.baanknet.com/eauction-ibbi. Prospective bidders shall submit an undertaking that they do not suffer from any ineligibility u/s 29 A to the exten

applicable and if found ineligible at any stage, the earnest money deposited shall be forfeited. Within 3 days of declaring highest bidder, liquidator shall conduct due diligence and verify the eligibility of the highest bidder. In case the highest bidder is found ineligible, the liquidator may, in consultation with SCC, declare next highest bidder as The Bidder(s) should make their own independent inquiries regarding the Assets of the Company, any

encumbrances, title of assets and claims/rights/dues/ affecting the assets etc., and should inspect the properties/assets at their own expense. Payment of the bid price along with interest, charges or taxes as applicable must be completed by the successful bidder within the period stipulated in the E-Auction Sale Process Memorandum and failure to do so will make him liable for penal action, including, but not limited to forfeiture o amounts deposited, and cancellation of sale. As per Regl. 31A(1)(h) of IBBI (Liquidation Process) Regulations 2016 i.e. in consultation with Stakeholders' Consultation Committee, the Liquidator may consider extension of the period of payment for a reasonable period beyond ninety days. This invitation purports to invite prospective bidders and does not create any kind of binding obligation on the part of

the Liquidator or the Corporate Debtor to effectuate the sale. The Liquidator has the absolute right to accept or reject any or all offer(s)/bids or adjourn/postpone/cancel the e Auction or withdraw any property or portion thereof from the auction proceeding at any stage or disqualify any

interested party / potential investor / bidder without any liability. Any revision in the sale notice will be uploaded on the website https://ibbi.baanknet.com/eauction-ibbi. It is requested to all the bidders to kindly visit the website regularly Namrata Amol Rander Liquidator of Snneha Natural World Private Limited (In Liquidation

IBBI Regn. No.: IBBI/IPA-001/IP-P01585/2019-2020/12495AFA Valid up to 31.12.2025 Address: 215, Laxmi Plaza, Laxmi Industrial Estate New Link Road, Andheri West, Mumbai, Maharashtra 400053

PRADEEP METALS LIMITED Registered Office: R-205, MIDC, TTC Industrial Area, Rabale, Navi Mumbai- 400701

Tel.:+91-22-27691026 Fax:+91-22-27691123 Email: investors@pradeepmetals.com

Website: www.pradeepmetals.com CIN:L99999MH1982PLC026191 NOTICE **NOTICE** is hereby given that the 42nd Annual General Meeting ("AGM" of the Company will be held on Saturday, August 09, 2025 at 03.00

P.M. (IST) through Video Conferencing ("VC")/ Other Audio Visual Means ("OAVM") facility to transact the business as set out in the Notice of 42nd AGM dated May 22, 2025. The AGM will be held through VC/OAVM without the physical presence

of Shareholders in compliance with the General Circulars issued by the Ministry of Corporate Affairs ("MCA"), the latest being Circular No. 09 2024 dated September 19, 2024, read with various circulars issued earlier by MCA, Circular No. SEBI/HO/CFD/CFD-PoD2/P/CIR/2024 133 dated October 03, 2024 issued by Securities and Exchange Board of India ("SEBI") and in compliance with the applicable provisions of the Companies Act, 2013 and the Securities and Exchange Board of India (Listing Obligations and Disclosure Requirements) Regulations, 2015 as amended ("Listing Regulations").

In compliance with the aforesaid Circulars, the Notice of the 42nd AGM along with the Annual Report for Financial Year 2024-25 have been sent only through electronic mode on July 17, 2025 to those Members whose e-mail addresses are registered with the Company / National Securities Depository Limited and Central Depository Services (India) Limited ("the Depositories"). The Notice of AGM will also be available on the website of BSE Limited at www.bseindia.com, National Securities Depository Limited ("NSDL") at www.evoting.nsdl.com and on the Company's website at www.pradeepmetals.com.The Company has engaged NSDL for providing facility for voting through remote e-voting for participation in the AGM through VC/OAVM and e-voting during the

In compliance with provisions of Section 108 of the Companies Act 2013 read with Rule 20 of the Companies (Management and Administration) Rules, 2014, as amended from time to time, Regulation 44 of the SEBI (Listing Obligations and Disclosure Requirements) Regulations, 2015 and the applicable Secretarial Standard on General Meetings issued by The Institute of Company Secretaries of India:

a) The Company is providing remote e-voting facility to its Members to cast their vote by electronic means on the resolutions set out in the Notice of the 42nd AGM dated May 22, 2025.

b) Day, Date and Time of commencement of remote e-voting Wednesday, August 06, 2025 at 9.00 a.m. (IST).

c) Day, Date and Time of end of remote e-voting: Friday, August 8 2025 at 5.00 p.m. (IST).

d) Cut-off Date for e-voting: Saturday, August 02, 2025.

e) Any person who acquires Shares of the Company and becomes a

Member of the Company after the dispatch of AGM Notice, holds Shares as on the Cut-off Date i.e. Saturday, August 02, 2025 should follow the instructions for e-voting as mentioned in the AGM

f) The Members who will be attending the AGM through VC/OAVM and who have not cast their vote through remote e-voting shall be able to exercise their voting rights through e-voting system at the AGM.

g) The Members are requested to note that:

Remote e-voting module shall be disabled by NSDL for voting after 5.00 p.m. on Friday, August 8, 2025;

The Members who have already cast their vote through remote evoting may attend the AGM but shall not be entitled to cast their vote

iii. Members holding shares in physical or in dematerialized form as or Saturday, August 02, 2025, shall be entitled to vote.

Members will have an opportunity to cast their vote remotely or during the AGM on the businesses as set forth in the Notice of the AGM through the electronic voting system. The manner of voting remotely or during the AGM for Members holding Shares in the dematerialized mode physical mode and who have not registered their email addresses has been provided in the Notice convening the AGM.

Members holding Shares in physical mode who have not registered their email addresses with the Company/MUFG Intime India Private Limited/ Depositories, they may do so by sending a duly signed request letter to MUFG Intime India Private Limited (RTA) by providing Folio No. and Name of the Shareholder at C-101, 247 Park, L.B.S Marg, Vikhroli (West), Mumbai-400083, Tel: 022-49186000, email mumbai@in.mpms.mufg.com. Members holding Shares in Demat mode are requested to contact the Depository Participant ("DP") and register the email address in the demat account as per the process followed and advised by the DP.

For any query relating to attending the AGM through VC/OAVM or evoting before / during the AGM, Members may write to / contact Mr Suketh Shetty - NSDL, toll free no.: 022-48867000 email evoting@nsdl.co.in OR Mr. Abhishek Joshi, Company Secretary Pradeep Metals Limited, R-205, MIDC, Rabale, Navi Mumbai - 400701 Ph: 022-27691026 or email: investors@pradeepmetals.com.

The Record date fixed for determining the eligibility of Shareholders for the payment of dividend is Friday, August 01, 2025. The dividend, if approved, would be paid to the eligible Shareholders within 30 days after AGM. The manner in which the Shareholder can register their Bank mandates for receiving their dividend, are detailed in the Notice of the

The Company has appointed M/s. Shweta Gokarn & Co, Company Secretaries as the Scrutinizer for overseeing / conducting the voting process in a fair and transparent manner.

The result of the e-voting / voting at AGM shall be declared within forty eight hours of conclusion of the AGM. The Results declared, along with the Scrutinizer's Report, shall be displayed at the Registered Office Corporate Office of the Company and also be placed on the Company's website, website of the NSDL and also shall be communicated to the Stock Exchanges where the Company's shares are listed.

Place: Navi Mumbai

Date : July 17, 2025

For Pradeep Metals Limited

Abhishek Joshi Company Secretary Mem. No. A64446



Repco Home Finance Limited CIN-L65922TN2000PLC044655

Registered Office: Repco Tower, No. 33, North Usman Road, T. Nagar, Chennai-600017 Corporate Office: Third Floor, Alexander Square, Old No.34 & 35,

New No.2, Sardar Patel Road, Guindy, Chennai-600032 Ph: (044) - 4210 6650 Fax: (044) - 4210 6651; E-mail: cs@repcohome.com Website: www.repcohome.com

SPECIAL WINDOW FOR RE - LODGEMENT OF PHYSICAL SHARE TRANSFER REQUESTS

This is to bring to your kind attention that SEBI vide circular SEBI/HO/MIRSD/MIRSD-PoD/P/CIR/2025/97 dated 2nd July, 2025 has decided to open a special window only for re-lodgement of transfer deeds, which were lodged prior to 1st April, 2019 and rejected/ returned/ not attended to due to deficiency in the documents/ process/ or otherwise, and could not be re-lodged upto 31st March, 2021. The special window shall be open for a period of six months from 7th July, 2025 to 6th January, 2026. During this period, the securities that are re-lodged for transfer (including those requests that are pending with the company RTA, as on 2nd July, 2025) shall be issued only in demat mode. Accordingly, shareholders are requested to approach the RTA of the Company, M/s. KFin Technologies Limited at Selenium Building, Tower B, Plot No 31 & 32, Financial District, Nanakramguda, Hyderabad, Telangana- 500032 or email:einward.ris@kfintech.com.or.through.website: www.kfintech.com.to.re-lodge earlier pending transfer requests, if any, and complete the transfer procedure within the timeline as allowed by SEBI.

For Repco Home Finance Limited Sd/- Ankush Tiwari Place: Chennai Company Secretary & Compliance Officer Date: 17.07.2025



CAMLIN FINE SCIENCES LIMITED

CIN: L74100MH1993PLC075361 Registered Office: Floor 2 to 5, Building "in G. S. Point", C.S.T. Road, Kalina, Santacruz (East), Mumbai - 400 098, India. Tel: 91-22-67001000; Fax: 91-22-28324404;

Email: secretarial@camlinfs.com; Website: www.camlinfs.com NOTICE OF 32ND ANNUAL GENERAL MEETING,

REMOTE E-VOTING AND BOOK CLOSURE NOTICE is hereby given that the 32nd Annual General Meeting

("AGM" / "Meeting") of the members of Camlin Fine Sciences Limited ("the Company"), will be held on Friday, August 8, 2025 at 10:00 a.m. IST through Video Conferencing ("VC") / Other Audio Visual Means ("OAVM") to transact the businesses as set out in the Notice of the AGM. The Registered Office of the Company shall be the deemed venue for the AGM.

In compliance with the applicable provisions of the Companies Act, 2013 ("the Act") and the Rules made thereunder, read with Circulars dated April 8, 2020, and subsequent circulars issued in this regard, the latest one being September 19, 2024 (collectively referred to as "MCA Circulars"), and SEBI (Listing Obligations and Disclosure Requirements) Regulations, 2015 ("SEBI Listing Regulations") read with SEBI Circular dated October 3, 2024 and other applicable circulars issue in this regard (collectively referred to as "SEBI Circulars") the Notice of the AGM along with the Annual Report 2024-25 has been sent electronically to those Members whose email addresses are registered with the Company / Registrar & Transfer Agents ("Registrar" or "RTA") / Depository Participants ("DPs"). Additionally, in accordance with Regulation 36(1) (b) of the SEBI Listing Regulations, the Company is also sending to members whose e-mail addresses are not registered with Company/ RTA/DPs a letter providing the weblink of Company's website from where the Annual Report for FY 2024-25 can be accessed.

Members may note that the Notice and Annual Report 2024-25 is available on the Company's website https://www.camlinfs.com/ and on the website of National Securities Depository Limited ("NSDL")(agency for providing the Remote e-Voting facility) at www.evoting.nsdl.com. Additionally, Notice of the AGM is also available on the website of the Stock Exchanges on which the securities of the Company are listed i.e. BSE Limited and National Stock Exchange of India Limited at www.bseindia.com and www.nseindia.com respectively.

Documents referred to in the AGM Notice will be available for inspection by Members of the Company at the Registered Office of the Company between 10.00 a.m. and 5.00 p.m. on all working days except Saturdays, upto the date of the AGM.

Pursuant to Section 108 of the Act read with Rule 20 of the Companies (Management and Administration) Amendment Rules, 2015 and Regulation 44 of the SEBI Listing Regulations, the Company is pleased to provide to its Members the facility to exercise their right to vote by electronic means for all the businesses set out in the Notice of the AGM dated May 23, 2025 through electronic voting services provided by NSDL

The AGM Notice inter alia indicating the process and manner of e-Voting process is available on https://www.evoting.nsdl.com or https://www.camlinfs.com/ or the same can be obtained by sending a request at evoting@nsdl.com or secretarial@camlinfs.com or rnt.helpdesk@in.mpms.mufg.com or at the registered office of the Company. The remote e-Voting facility would be available during the following period:

Commencement of remote e-Voting	From 9.00 a.m. (IST) on Tuesday, August 5, 2025		
Conclusion of remote e-Voting	Upto 5.00 p.m. (IST) on Thursday, August 7, 2025		
The remote e-voting module shall be disabled by NSDL for voting			

The Chairman shall formally propose to the members participating

through VC/OAVM facility to vote on the resolutions as set out in the Notice of the AGM and announce the start of the casting of vote through the e-voting system of NSDL. Only those Members/ shareholders, who will be present in the AGM through VC/OAVM facility and have not casted their vote on the Resolutions through remote e-Voting and are otherwise not barred from doing so, shall be eligible to vote through e-Voting system provided by NSDL at the AGM. Members who have voted through Remote e-Voting will be eligible to attend the AGM. However, they will not be eligible to vote at the AGM.

The Members, whose names appear in the Register of Members. Beneficial Owners maintained by the depositories as on the **cut-off date** i.e. Saturday, August 2, 2025, shall be entitled to avail the facility of remote e-Voting as well as voting at AGM. The voting rights of members shall be in proportion to their shares of the paid-up equity share capital of the Company as on the cut-off date.

Any person, who acquires shares of the Company and becomes member of the Company after dispatch of AGM Notice and holding shares as of the cut-off date, may refer to instructions for e-voting as set out in the Notice of the AGM to cast their votes or may send a request at

Mr. J. H. Ranade, Partner failing which Mr. Sohan J. Ranade, Partner failing which Ms. Tejaswi Jogal, Partner(s) of M/s. JHR & Associates, Practicing Company Secretaries has been appointed as the Scrutiniser to scrutinise entire e-voting process (remote e-voting before and during the AGM) in a fair and transparent manner.

In case of any queries, you may refer the Frequently Asked question (FAQs) for shareholders and e-voting user manual for Shareholders available at the download Section of https://www.evoting.nsdl.com or call on toll free no. 022 - 4886 7000 or send a request at evoting@nsdl.com. In case of any grievances connected with the facility for voting by electronic means, please contact Ms. Sarita Mote, Assistant Manager, NSDL, 4th Floor, 'A' Wing, Trade World, Kamala Mills Compound, Senapati Bapat Marg, Lower Parel, Mumbai 400 013, Email: evoting@nsdl.com. Further, Notice is hereby given pursuant to Section 91 of the Act read with Rule 10(1) of the Companies (Management and Administration) Rules, 2014 and Regulation 42 of the SEBI Listing Regulations, that the Register of Members and the Share Transfer Books of the Company will remain closed from Saturday, August 2, 2025 to Friday, August 8, 2025 (both days inclusive) for taking record of the Members of the Company for the purpose of the AGM.

For Camlin Fine Sciences Limited

Place: Mumbai Date: July 17, 2025 **Company Secretary**

CREMICA AGRO FOODS LIMITED

Regd off: 455, Sohan Palace, 2nd Floor, The Mall, Ludhiana, Punjab- 141001

CIN: L15146PB1989PLC009676, E-mail: contact@cremicaagro.com; Ph: 01826-225418; Website: www.cremicaagro.com

Special Window for Re-lodgement of Transfer Requests of Physical Shares

Pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025, the Company is pleased to offer a one-time special window for physical shareholders to submit re-lodgement requests for the transfer of shares This Special Window is open from July 07, 2025 to January 06, 2026 and is especially applicable to cases where the original share transfer requests were lodged prior to April 01, 2019, and were returned or rejected due to deficiencies in documentation, process or any other reason. The shares re-lodged for transfer will be processed only in dematerialized form during this window. Eligible shareholders may submit their transfer requests alongwith the requisite documents within the stipulated period to the Company's Registrar and Share Transfer Agent (RTA) at M/s MUFG Intime India Private Limited (formerly Link Intime India Private Limited), Noble Heights, 1st Floor, Plot NH 2, C-1 Block, LSC, Near Savitri Market, Janakpuri, New Delhi-110058 (Tel No.:011-49411000). For Cremica Agro Foods Limited

Date: 17.07.2025 Place: Ludhiana

Vishakha Rathoui (Company Secretary) M.No. A73213

NOTICE OF SALE OF COMPANY AS GOING CONCERN OR BLOCKS OF ASSETS FOR FREEWORLD EXPORTS PRIVATE LIMITED (in Liquidation) Registered Office: No 45, First Main Road, Gandhi Nagar, Adyar, Chennai Tamil Nadu-600 020 CIN: U51420TN2004PTC052776

The 7th E-Auction sale notice published on 15th July,2025 stands cancelled and the Revised sale notice for the 7th E-Auction is as follows:-(Sale under Insolvency and Bankruptcy Code, 2016)

Notice is hereby given to the public at large for inviting bids for sale of Freeworld Exports Private Limited (In Liquidation) ('Corporate Debtor'), as going concern or sale of the following movable and immovable properties forming part of the Liquidation Estate of Corporate Debtor through e-auction on "as is where is basis", "as is what is basis", "whatever there is basis" and "without recourse basis". Sale will be done by the undersigned through website: https://ibbi.baanknet.com/eauction-ibbi.

Schedule of Important Dates for E-auction:

Due Diligence and Inspection of Up to Wednesday, 6th August, 2025 (with one-day prior assets under auction intimation to Mr. Sudhanshu Pandey –Mob. 9821916190 - between 11:00 am - 3.30 pm (except Sundays and State Holidays). Last Date to submit Bid Documents Up to Friday, 8th August, 2025 and pay Earnest Money Deposit. Date and time of 7th E-Auction Monday, 11th August, 2025 For Lot 1 – 12:00 pm to 2:00pm; For Lot 2 – 3:30 pm to 5:30 pm Declaration of Highest Bidder Tuesday, 13th August, 2025 Declaration of Successful Bidder Saturday, 16th August, 2025

Sr.No.	Sr.No. Description (Assets)		EMD (5% of Reserve Price) (Rs. in lakhs)
Lot 1	Corporate Debtor as a whole (on a going concern basis)	3249.54	162.48
	Details of Blocks in Lot 2:	Reserve Price	EMD (5% of Reserve
Sr.No.	Description (Assets)	(Rs. In lakhs)	Price) (Rs. in lakhs)
Block 1	Mining lease land - Quarry taken on lease for colour granite over an extent of 1.80 hects., in Sy No. 552 and 573 (18.269946N and 79.32707E) of Kothagattu Village, Sankarapatnam Mandal, Karimnagar, Telangana	276.22	13.81
Block 2	Mining lease land - Quarry taken on lease for colour granite over an extent of 3.33 hects., in Sy No. 499P and 551 of Kothagattu Village, Sankarapatnam Mandal, Karimnagar District, Telangana State	513.14	25.66
Block 3	Mining lease land - Quarry taken on lease for colour granite quarries are spread over the extent of 4.929 hects., leased from the Mining Officer, Berhampur, Odisha State in villages babanpur (No. 186) and Pitambrpur (No. 230) of Santoshpur Post, Patrapur Thasil, Ganjam District, of Odisha State (Pin: 760104)	859.59	42.98
Block 4	Freehold Land at Babanpur Village, patapur Tahasil, District Ganjam, Odisha Il Khatta No.159/7 and various khatta Nos. (Ac. 6.886 Dec.) of Odisha state.	210.77	10.54
Block 5	Freehold Land of 2.43 Acres at Sy No. 184/1A1 in Chemabarambakkam Village, Poonamalle Taluk, Thiruvallur Dist, Tamil Nadu.	849.07	42.45
Block 6	Freehold Land with Factory Building, Plot Nos. 149, 161, 293, 295, 296, 301, 154/961, 155/962, 245/1883, 295/1811, 295/1812,301/1840 Comprised in survey numbers: 119, 130, 155, 169, 181, 352 Various khatta No.in Majhigam Village & Mouza, Tahasil konisi, District Ganjam, Berhamour, Odisha (Ac.2.130 Dec)	128.40	6.42
Block 7	Plant and Machinery located at: A. Quarry lease for colour granite quarries are spread over the extent of 4.929 hects., leased from the Mining Officer, Berhampur, Odisha State in villages babanpur (No. 186) and Pitambrpur (No. 230) of Santoshpur Post, Patrapur Thasil, Ganjam District, of Odisha State (Pin: 760104) B. Babanpur Village, patapur Tahasil, District Ganjam, Odisha Il Khatta No.159/7 and various khatta Nos. (Ac. 6.886 Dec.) Odisha state C. Land & Factory Building, Plot Nos. 149, 161, 293, 295, 296, 301, 154/961, 155/962, 245/1883, 295/1811, 295/1812,301/1840 Comprised in survey numbers: 119, 130, 155, 169, 181, 352 Land & Various khatta No.in Majhigam Village & Mouza, Tahasil konisi, District Ganjam, Berhamour, Odisha (Ac.2.130 Dec)	76.88	3.84
Block 8	Stock / Inventory (consisting majorly of granite slabs / blocks/ stones in quarry) at A.Quarry lease for colour granite over an extent of 1.44 hects., in Sy No. 553 of Kothagattu Village, Sankarapatnam Mandal, Karimnagar District, Telangana State B.Quarry lease for colour granite over an extent of 1.80 hects., in Sy No. 552 and 573 (18.269946N and 79.32707E) of Kothagattu Village, Sankarapatnam Mandal, Karimnagar Telangana State C.Quarry lease for colour granite over an extent of 3.33 hects., in Sy No. 499P and 551 of Kothagattu Village, Sankarapatnam Mandal, Karimnagar District, Telangana State	271.79	13.59
	Stock / Inventory (consisting majorly of granite	45.33	2.27

The auction comprises of two lots and required documents shall be submitted in the prescribed format to be uploaded directly to the auction site. The auction for the blocks in Lot-2 will start, only if there is no successful bidder for Lot-1. The bid form along with detailed terms & conditions of complete E-Auction process can be downloaded from the website https://ibbi.baanknet.com/eauction-ibbi.

18.35

0.92

slabs / blocks/ stones in quarry) at

(Pin: 760104)

6.886 Dec.) Odisha State

A.Quarry lease for colour granite quarries are spread

over the extent of 4.929 hects., leased from the Mining

Officer, Berhampur, Odisha State in villages babanpur

(No. 186) and Pitambrour (No. 230) of Santoshpur

Post, Patrapur Thasil, Ganjam District, of Odisha State

B.BabanpurVillage, patapur Tahasil, District Ganjam,

Odisha - Khatta No.159/7 and various khatta Nos. (Ac.

slabs / blocks/ stones) at Hanakadapura Village,

Kanakapura Taluk, Ramanagara District, Karnataka

Block-10 Stock / Inventory (consisting majorly of granite

Bidder/s may refer to detailed terms and conditions and E- Auction Process Memorandum which can be btained by emailing the undersigned at freeworldliguidation@gmail.com and can also visi www.ibbi.gov.in for the sale auction notice. Bidders can also contact Mr. Sudhanshu Pandev Mob. No. +91-9821916190. website: https://ibbi.baanknet.com/eauction-ibbi as mandated by Insolvency and Bankruptcy Board of India (IBBI) has been used as the E-Auction Service Provider. The sale of the assets shall be undertaken for and on behalf of the Seller through an e-auction platform provided on the website https://ibbi.baanknet.com/eauction-ibbi

Prospective bidders shall submit an undertaking that they do not suffer from any ineligibility u/s 29 A to the extent applicable and if found ineligible at any stage, the earnest money deposited shall be forfeited. Within 3 days of declaring highest bidder, liquidator shall conduct due diligence and verify the eligibility of the highest bidder. In case the highest bidder is found ineligible, the liquidator may, in consultation with SCC, declare next highest bidder as successful bidder.

The registration charges and other applicable taxes/charges if any shall be paid extra by successful bidder to conclude the sale. As on date of issuance of Sale Certificate by Liquidator, the current operational assets and liabilities shall be transferred/deemed to be transferred as a part of the Corporate Debtor being sold as a going concern subject to the terms and conditions of E-Auction Process Documents. The Bidder(s) should make their own independent inquiries regarding the Assets of the Company, any encumbrances, title of assets and claims/rights/dues/ affecting the assets etc., and should inspect the properties/assets at their own expense. Payment of the bid price along with interest, charges or taxes as applicable must be completed by the successful bidder within the period stipulated in the E-Auction Sale Process Memorandum and failure to do so will make him liable for penal action, including, but not limited to forfeiture of amounts deposited, and cancellation of sale. As per Regl. 31A(1)(h) of IBBI (Liquidation Process) Regulations, 2016 i.e. in consultation with Stakeholders' Consultation Committee, the Liquidator may consider extension of the period of payment for a reasonable period beyond ninety days.

This invitation purports to invite prospective bidders and does not create any kind of binding obligation on the part of the Liquidator or the Corporate Debtor to effectuate the sale. The Liquidator has the absolute right to accept or reject any or all offer(s)/bids or adjourn/postpone/cancel the e-Auction or withdraw any property or portion thereof from the auction proceeding at any stage or disqualify any interested party potential investor / bidder without any liability. Any revision in the sale notice will be uploaded on the website https://ibbi.baanknet.com/eauction-ibbi. It is requested to all the bidders to kindly visit the website regularly.

IBBI Rean. No.: No: IBBI/IPA-003/00337/2021-2022/13620

AFA Valid upto 30.06.2026 Correspondence Address: 31-E, BKC Centre, Laxmi Industrial Estate, New Link Road, Andheri (W), Mumbai - 400 053

Liquidator of Freeworld Exports Private Limited (In Liquidation



Protection Fund (IEPF) Authority

investors@jindalsaw.com

Place: New Delhi

BETWEEN:

Date: 17th July 2025

KOSI KALAN, DISTT. MATHURA - 281 403 CIN: L27104UP1984PLC023979

JINDAL SAW LIMITED

NOTICE

(for the attention of Equity Shareholders of the Company) Sub.: Transfer of Equity Shares of the Company to Investor Education and

This notice is hereby given pursuant to the provisions of section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 ("the Rules") notified by the Ministry of Corporate Affairs regarding transfer of all the shares in respect of which dividend remain unpaid and not claimed for the seven consecutive years or more to Investor Education and Protection Fund (IEPF) Authority.

In view of above provisions, the Company had intimated to the concerned shareholders whose shares are liable to be transferred to IEPF Authority under the said Rules for taking

The concerned shareholders holding shares in physical form may note that the Company would be issuing Letter of Confirmation in lieu of the original shares certificates held by them for the purpose of transfer of shares to IEPF Authority and upon such issue of Letter of confirmation, the original share certificates shall stand cancelled. Similarly, the shares held in demat mode shall also be transferred to IEPF Authority by signing the demat slips by the Company officials on behalf of such shareholders. The shareholders may further note that unclaimed shares transferred to IEPF Authority including all the benefits accruing on them, if any, can be claimed back from IEPF Authority after following the procedure prescribed by the Rules. You are, therefore, informed to claim your unpaid/unclaimed dividend from 2017-2018

date as may be extended the Company shall, with a view to comply with the requirements of the Rules, transfer the shares to the IEPF Authority by due date as per the procedure stipulated in the Rules. The copy of the above Rules has been up-loaded by the Company at its website (i.e. www.jindalsaw.com) along with details of such shareholders and the shares due for transfer to IEPF Authority. You may visit the website of the Company for necessary

immediately or write otherwise to the Company. In case the Company does not receive any

communication from the concerned shareholders by 25th September 2025, or such other

information in this regard. In case of shareholders have any queries on the subject matter and the Rules, they may contact the Company Secretary, Jindal Saw Limited at 28, Shivaji Marg, Najafgarh Road, Near Karampura Delhi- 110015 Tel : 011-61462259, 011-61462237, E-mail

For JINDAL SAW LIMITED

SUNIL K. JAIN **COMPANY SECRETARY** FCS:3056

FORM No. CAA-2

[Pursuant to Section 230 (3) and Rules 6 and 7)]

BEFORE THE NATIONAL COMPANY LAW TRIBUNAL HYDERABAD BENCH, AT HYDERABAD COMPANY APPLICATION CA (CAA) NO. 22 / 230 / HDB / 2025 UNDER SECTIONS 230 - 232 OF THE COMPANIES ACT, 2013 READ WITH **COMPANIES (COMPROMISES, ARRANGEMENTS**

> AND ALL OTHER APPLICABLE PROVISIONS OF THE SAID ACT **AND**

AND AMALGAMATIONS) RULES, 2016

IN THE SCHEME OF AMALGAMATION NARBADA GEMS AND JEWELLERY LIMITED

CIN: L01222TG1992PLC014173, a Company incorporated under the Companies Act, 1956 having its registered office at 1st Floor, 3-6-307/1, 3-6-307/2, 3-6-308/1, Hyderguda Main Road, Simple Natural Systems, Khairatabad, Hyderabad, Telangana - 500004.

... (TRANSFEROR COMPANY / APPLICANT NO. 1)

UDAY JEWELLERY INDUSTRIES LIMITED CIN: L74900TG1999PLC080813, a Company incorporated under the Companies Act, 1956 having its registered office at 2nd Floor, 3-6-307/1, 3-6-307/2, 3-6-308/1, Hyderguda Main Road, Simple Natural Systems, Basheer Bagh, Khairatabad, Hyderabad, Telangana 500004.

... (TRANSFEREE COMPANY / APPLICANT NO. 2)

Advertisement of notice of the meeting of the Equity Shareholders of Uday Jewellery Industries Limited ("Transferee Company") Notice is hereby given that by orders dated June 13,2025 and July 02, 2025 ('Orders') the Hyderabad Bench of the Hon'ble National Company Law Tribunal ('Hon'ble NCLT') has directed the meeting of the Equity Shareholders of the Transferee Company, to be held for the purpose of considering, and if thought fit, approving, with or without modification(s), the arrangement embodied in the Scheme of Arrangement for Amalgamation of Narbada Gems and Jewellery Limited ("Transferor Company") and Uday Jewellery Industries Limited ("Transferee

Company") and their respective shareholders and creditors ("Scheme") under Sections 230-232 of the Companies Act, 2013. In pursuance of the said Orders and as directed therein, in compliance with the applicable provisions of the Companies Act, 2013 and circulars issued thereunder, as amended from time to time and SEBI (Listing Obligations and Disclosure Requirements) Regulations, 2015, notice is hereby given that the meeting of the Equity Shareholders of the Transferee Company would be held through Video Conferencing / Other Audio-Visual Means ("VC"/ "OAVM") as per the below mentioned schedule and the eligible participants are requested to attend the meeting at the scheduled time:

Schedule of the Meeting:

In respect of Uday Jewellery Industries Limited (Transferee Company/ Applicant No. 2):

- 10 10	,,,,,,,,,,,,,,,,,,,,,,,,,,,,,,,,,,,,,,,				
S. No.	Class of Meeting	Day & Date of Meeting	Time of Meeting	Place of Meeting	Remote E-Voting Period
1.	Equity Shareholders	Thursday, August 21, 2025	12:30 PM	Registered Office, deemed venue of the meetings t hrough VC/ OAVM	From: Monday, August 18, 2025, at 09:00 AM (IST) Till: Wednesday, August 20, 2025, at 05:00 PM (IST)

The notice of the aforesaid meeting along with the explanatory statement and requisite annexures has been sent to all the shareholders of the Transferee Company whose names appear in the register of members / register of beneficial owners maintained by the depositories / Registrar and Transfer Agent as on the cut-off date, i.e., Friday, July 11, 2025. The Notice has been sent via email or registered post (to shareholders whose email id was not registered with the Company/ Depository) on July 16, 2025.

If so necessitated, and for the purpose of enabling dissemination of further information, the equity shareholders may update their email address by sending an email at the details given below: Class Name of Company **Email Address**

Uday Jewellery Industries Limited | Equity Shareholders | Info@udayjewellery.com

In case the Email id of any Shareholder of the Transferee Company is not updated they may also contact the RTA of the Transferee Company at bsshyd@bigshareonline. com for updating their email ids for receiving further updates. For the purpose of the above-mentioned meeting, the Transferee Company have engaged Central Depository Services (India) Limited ("CDSL") for facilitating voting by electronic means, as the authorised agency. The facility of voting by the Equity Shareholders using voting by electronic means will be provided by CDSL prior to the meeting (remote e-voting facility) as well as at the time of meeting (e-voting facility). However, the facility of remote e-voting before the meeting or e-voting during the meeting will only be available to those shareholders whose names are recorded in the register of members or in the register of beneficial owners maintained by the

Shareholder who has casted the vote prior to the meeting may also attend the meeting through VC / OAVM but shall not be entitled to vote again during the meeting. The detailed instructions pertaining to (a) remote e-voting; (b) e-voting on the date of the meeting; and (c) attending the meeting through VC are provided in the notice of the meeting and also available on the website of the Transferee Company viz www.udayjewellery.com. Copy of the said Notice, Explanatory Statement and the Scheme of Arrangement

depositories as of the cut-off date i.e. Thursday, August 14, 2025. An Equity

along with other annexures, under Sections 230-232 of the Companies Act, 2013 read with Rule 6 of the Companies (Compromises, Arrangements and Amalgamations) Rules, 2016 can be obtained free of cost at the registered office of the Transferee Company between 11.00 AM (IST) and 5.00 PM (IST) on all working days up to the date of the meeting and the same are also available on the website of the company at www.udayjewellery.com. Further, the notice of the meeting of the Equity Shareholders of the Transferee Company is additionally available on the website of BSE Limited at www.bseindia.com and on the website of CDSL at www.evotingindia.com. Since the meeting of the Equity Shareholders of the Transferee Company is being held through virtual mode, there will not be any physical attendance of the Equity Shareholders. Accordingly, the facility for appointment of proxies will not be available for the meeting. The Hon'ble NCLT has appointed Mr. G.P. Yash Vardhan as the Chairperson and Ms. Devangi Kariya, as the Scrutinizer for the aforementioned meeting.

The Scheme, if approved in the aforesaid meeting, will be subject to the subsequent approval of the Hon'ble National Company Law Tribunal, Hyderabad Bench. In case of queries connected with E-Voting, Shareholders may write to the Company Secretary at Info@udayjewellery.com.

Dated: 17.07.2025

Place: Hyderabad

Chairperson appointed by NCLT for the aforementioned meeting

G.P. Yash Vardhan

THE BUSINESS DAILY **♦ FINANCIAL EXPRESS**

Rahul Sawale

& V. P. Legal

FOR DAILY BUSINESS











epaper.financialexpress.com

Place: Mumbai

Date:18-07-2025

New Delhi

M G Chandrasekaran

रेम मेर्टेट /DESH SEWAK

ਡੇਹਲੋਂ, ਆਲਮਗੀਰ/17 ਜੁਲਾਈ : ਨੇੜਲੇ ਪਿੰਡ ਗੁਰਮ ਦੇ ਵਸਨੀਕ ਲੰਬਰਦਾਰ ਹਰਬੰਸ ਸਿੰਘ ਨਮਿੱਤ ਸਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਹਾਜ਼ਰੀ ਲਵਾ ਕੇ ਲੰਬਰਦਾਰ

ਹਰਬੈਸ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਦੇ ਜਾਣ ਨਾਲ ਪਰਿਵਾਰ ਦੇ ਨਾਲ- ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ ਕੀਤੇ । ਗੁਰਦੁਆਰਾ ਜਨਮ ਅਸਥਾਨ ਨਾਲ ਪਿੰਡ ਗੁਰਮ ਨੂੰ ਵੱਡਾ ਘਾਟਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਵੱਲੋਂ ਭਾਰਤੀ ਸ਼ਹੀਦ ਬਾਬਾ ਦੀਪ ਸਿੰਘ ਗੁਰਮ ਵਿਖ਼ੇ ਪਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਪਰਮਿੰਦਰ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਿੰਘ ਬਰਾੜ ਅਤੇ ਹਲਕਾ ਗਿੱਲ ਦੇ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਟ ਪਿਆ। ਇਸ ਮੌਕੇ ਸਾਬਕਾ ਕੌਂਸਲਰ ਇੰਚਾਰਜ ਐਸ ਆਰ ਲੱਧੜ ਵੱਲੋਂ ਭੇਜੇ ਸੋਕ ਸਹਿਚਾਰ ਵਧੀਆ ਸੀ ਤੇ ਜਿੱਥੇ ਉਨ੍ਹਾਂ ਸੋਕ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।

ਵਾਸੀ ਪਿੰਡ ਮਾਜਰਾ ਜੱਟਾਂ, ਤਹਿਸੀਲ

ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ

ਨਗਰ ਬਿਆਨ ਕਰਦਾ ਹਾਂ ਕਿ ਮੇਰਾ

ਲੜਕਾ ਬਲਜਿੰਦਰ ਸਿੰਘ ਮੇਰੇ ਕਹਿਣੇ

ਤੋਂ ਬਾਹਰ ਹੈ ਅਤੇ ਗਲਤ ਹਰਕਤਾਂ

ਵਿੱਚ ਪੈ ਗਿਆ ਹੈ। ਇਸ ਲਈ ਮੈਂ

ਆਪਣੇ ਲੜਕੇ ਬਲਜਿੰਦਰ ਸਿੰਘ ਨੰ

ਆਪਣੀ ਚੱਲ ਤੇ ਅਚੱਲ ਜਾਇਦਾਦ

ਤੋਂ ਬੇਦਖਲ ਕਰਦਾ ਹਾਂ। ਉਸ ਨਾਲ

ਕਿਸੇ ਵੀ ਤਰਾਂ ਦਾ ਲੈਣ-ਦੇਣ ਕਰਨ

ਵਾਲਾ ਖਦ ਜ਼ਿੰਮੇਵਾਰ ਹੋਵੇਗਾ। ਮੇਰਾ

ਜਾਂ ਮੇਰੇ ਪਰਿਵਾਰ ਦਾ ਕੋਈ ਤਾਲੂਕ

🖛 ਮੈਂ . ਅਵਤਾਰ ਸਿੰਘ ਪੱਤਰ ਕਿਰਪਾ

ਸਿੰਘ ਵਾਸੀ ਵਾਰਡ ਨੰਬਰ 10,

ਚਮਕੌਰ ਸਾਹਿਬ ਜਿਲਾ ਰਪਨਗਰ। ਮੇਰਾ

ਲੜਕਾ ਡਾਕਟਰ ਹਰਿੰਦਰਪਾਲ ਸਿੰਘ

ਨੰਹ ਡਾਕਟਰ ਉਮਾ ਬੇਦੀ ਮੇਰੇ ਕਹਿਣੇ

ਤੋਂ ਬਾਹਰ ਹਨ ਨੂੰ ਮੈ ਆਪਣੀ ਚੱਲ/

ਅਚੱਲ ਜਾਇਦਾਦ ਤੋਂ ਬੇਦਖਲ ਕਰਦਾਂ

ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ

♣ ਮੈ˙, ਘਮਘੋਰ ਚੰਦ ਪੁੱਤਰ ਕਰਮ

ਚੰਦ ਪਿੰਡ ਦਸਗਰਾਂ, ਡਾਕਖਾਨਾ

ਜਿੰਦਵੜੀ, ਤਹਿਸੀਲ ਸੀ ਆਨੰਦਪਰ

ਸਾਹਿਬ, ਰੂਪਨਗਰ ਨੇ ਆਪਣੇ ਪੁੱਤਰ

ਧਰਮਪਾਲ ਨੂੰ ਆਪਣੀ ਚੱਲ ਅਚੱਲ

ਜਾਇਦਾਦ ਤੌਂ ਬੇਦਖਲ ਕਰ ਦਿੱਤਾ ਹੈ।

ਉਸ ਨਾਲ ਲੈਣ ਦੇਣ ਕਰਨ ਵਾਲਾ

🖛 ਮੈਂ', ਜਸਪਾਲ ਕੋਰ ਪਤਨੀ ਗਰਮੇਲ

ਸਿੰਘ ਵਾਸੀ ਪਿੰਡ ਗੱਗੋ ਡਾਕਖਾਨਾ

ਭੱਕਮਾਜਰਾ ਤਹਿਸੀਲ ਸ਼ੀ ਚਮਕੋਰ

ਸਾਹਿਬ ਜਿਲਾ ਰੂਪਨਗਰ ਨੇ ਆਪਣੇ

ਪੁੱਤਰ ਜਲਿੰਦਰ ਸਿੰਘ,ਨੂੰਹ ਹਰਦੀਪ

ਕੋਰ, ਪੋਤਾ ਅਭੀਜੀਤ ਸਿੰਘ, ਪੋਤੀ

ਅਨਰੀਤ ਕੋਰ ਵਾ ਪੱਤਰ ਜਗਵਿੰਦਰ

ਸਿੰਘ, ਨੂੰਹ ਰਮਾਂ ਕੁਮਾਰੀ,ਪੌਤੀ

ਦਿਪਾਲੀ ਸਹਿਗਲ ਅਤੇ ਮੇਰੀ

ਪੱਤਰੀਆਂ ਕਲਵਿੰਦਰ ਕੋਰ.ਰਜਿੰਦਰ ਕੋਰ

ਅਤੇ ਸਤਵਿੰਦਰ ਕੋਰ ਨੂੰ ਕਹਿਣੇ ਤੋਂ

ਬਾਹਰ ਹੋਣ ਕਾਰਨ ਆਪਣੀ ਚੱਲ

ਅਚੱਲ ਜਾਇਦਾਦ ਤੋਂ ਬੇਦਖ਼ਲ ਕਰ

ਦਿੱਤਾ ਹੈ ਹਰ ਕਿਸਮ ਦੇ ਲੈਣ ਦੇਣ ਤੇ

ਨਫ਼ਾ ਨੁਕਸਾਨ ਲਈ ਇਹ ਖੁੱਦ

🖛 ਮੈਂ. ਜੋਗਿੰਦਰ ਚੌਧਰੀ ਪੱਤਰ ਅਲਗ

ਚੌਧਰੀ ਵਾਸੀ ਕੋਟਲਾ ਰੋਡ ਹਰਗੋਬਿੰਦ

ਕਲੌਨੀ ਸੈਕਟਰ 10ਏ, ਮੰਡੀ

ਗੋਬਿੰਦਗੜ ਜਿਲਾ ਫਤਿਹਗੜ੍ਹ ਸਾਹਿਬ

ਨੇ ਆਪਣੇ ਲੜਕੇ ਦੀਪਕ ਨੂੰ ਕਹਿਣੇ

ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਅਤੇ ਅਚੱਲ ਜਾਇਦਾਦ ਬੇਦਖਲ ਕਰ

ਦਿੱਤਾ ਹੈ ਇਸ ਨਾਲ ਲੈਣ ਦੇਣ ਕਰਨ

🖛 ਮੈਂ', ਗੁਰਮੀਤ ਸਿੰਘ ਪੁੱਤਰ ਕੇਹਰ

ਸਿੰਘ ਵਾਸੀ ਪਿੰਡ ਰਾਮ ਨਗਰ

ਸੈਣੀਆਂ ਤਹਿਸੀਲ ਰਾਜਪੂਰਾ ਜਿਲਾ

ਪਟਿਆਲਾ ਨੇ ਆਪਣੇ ਲੜਕੇ

ਦਵਿੰਦਰ ਸਿੰਘ ਨੂੰ ਆਪਣੇ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚਲ ਅਤੇ

ਅਜੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਸ ਨਾਲ ਲੈਣ ਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

🖛 ਮੈਂ, ਸਤਵਿੰਦਰ ਕੌਰ ਪਤਨੀ

ਲਖਵੀਰ ਸਿੰਘ ਵਾਸੀ ਪਿੰਡ ਦੁਲਵਾਂ

ਤਹਿਸੀਲ ਖਮਾਣੋਂ ਜਿਲਾ ਫਤਿਹਗੜ੍ਹ

ਸਾਹਿਬ ਨੇ ਆਪਣੀ ਲੜਕੀ

ਅਰਸ਼ਦੀਪ ਕੌਰ ਨੂੰ ਕਹਿਣੇ ਤੋਂ ਬਾਹਰ

ਹੋਣ ਕਰਕੇ ਆਪਣੀ ਚਲ ਅਤੇ ਅਚੱਲ

ਜਾਇਦਾਦ ਬੇਦਖਲ ਕਰ ਦਿੱਤਾ ਹੈ

ਇਸ ਨਾਲ ਲੈਣ ਦੇਣ ਕਰਨ ਵਾਲਾ

🖛 ਮੈਂ ਨਛੱਤਰ ਸਿੰਘ ਪੱਤਰ ਬਲਵੀਰ

ਸਿੰਘ ਵਾਸੀ ਪਿੰਡ ਰਹੁੜਿਆ ਵਾਲੀ

ਜਿਲਾ ਸ਼ੀ ਮਕਤਸਰ ਸਾਹਿਬ ਨੇ ਆਪਣੇ

ਲੜਕੇ ਸੰਦੀਪ ਸਿੰਘ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚਲ ਅਤੇ

ਅਚੱਲ ਜਾਇਦਾਦ ਬੇਦਖਲ ਕਰ ਦਿੱਤਾ

ਹੈ ਇਸ ਨਾਲ ਲੈਣ ਦੇਣ ਕਰਨ ਵਾਲ

ਰਾਮ ਸਮਾਦੀ ਰੌਂਡ ਜੀਰਾ ਤਹਿਸੀਲ

ਜੀਰਾ ਜਿਲਾ ਫਿਰੋਜ਼ਪਰ ਨੇ ਆਪਣੇ

ਲੜਕੇ ਮੁਕੇਸ਼ ਕੁਮਾਰ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚੱਲ ਅਤੇ

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ ਇਸ ਨਾਲ ਲੈਣ ਦੇਣ ਕਰਨ

🖛 ਮੈਂ, ਪ੍ਰੇਮ ਮਸੀਹ ਪੁੱਤਰ ਅਨਵਰ

ਮਸੀਹ ਵਾਸੀ ਪਿੰਡ ਮਲੂਵਾਲਾ

ਤਹਿਸੀਲ ਜੀਰਾ ਜਿਲਾ ਫਿਰੋਜ਼ਪਰ ਨੇ

ਆਪਣੇ ਲੜਕੇ ਪ੍ਰਦੀਪ ਮਸੀਹ ਨੂੰਹ

ਰਜ਼ੀਆ ਗਿੱਲ ਨੂੰ ਕਹਿਣੇ ਤੋਂ ਬਾਹਰ

ਹੋਣ ਕਰਕੇ ਆਪਣੀ ਚਲ ਅਤੇ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਹਨਾਂ ਨਾਲ ਲੈਣ ਦੇਣ ਕਰਨ ਵਾਲਾ

🖛 ਮੈਂ. ਜਰਨੈਲ ਸਿੰਘ ਪੱਤਰ ਜੰਗੀਰ

ਸਿੰਘ ਵਾਸੀ ਪਿੰਡ ਗੁਲਾਬਗੜ੍ਹ,

ਬਠਿੰਡਾ ਬਿਆਨ ਕਰਦਾ ਹਾਂ ਕਿ

ਮੇਰੀਆਂ ਲੜਕੀਆਂ ਗੁਰਪ੍ਰੀਤ ਕੌਰ

ਉਰਫ਼ ਗੁਰਮੀਤ ਕੌਰ ਅਤੇ ਸੁਖਵਿੰਦਰ

ਕੌਰ ਮੇਰੇ ਕਹਿਣੇ ਤੋਂ ਬਾਹਰ ਹਨ,

ਜਿਨ੍ਹਾਂ ਨੂੰ ਮੈ ਆਪਣੀ ਚੱਲ ਅਚੱਲ

ਜਾਇਦਾਦ ਤੋਂ ਬੇਦਖਲ ਕਰਦਾ ਹਾਂ

ਉਨਾਂ ਨਾਲ ਲੈਣ ਦੇਣ ਕਰਨ ਵਾਲਾ

ਖੁਦ ਜਿੰਮੇਵਾਰ ਹੋਵੇਗਾ, ਮੈ ਅਤੇ ਮੇਰਾ

ਪਰਿਵਾਰ ਨਹੀਂ। ਸਬੰਧਤ ਨੌਟ ਕਰਨ

🖛 ਮੈਂ, ਰੇਸ਼ਮ ਸਿੰਘ ਪੁੱਤਰ ਸੂਜਾ ਸਿੰਘ

ਵਾਸੀ ਟਿੱਬਾ ਬਸਤੀ ਜੀਰਾ ਤਹਿਸੀਲ

ਜੀਰਾ ਜਿਲਾ ਫਿਰੋਜਪੁਰ ਨੇ ਆਪਣੇ

ਲੜਕੇ ਦੀਪਕ ਕੁਮਾਰ ਤੇ ਨੂੰਹ ਸੀਮਾ

ਗਣੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚਲ ਅਤੇ ਅਚੱਲ ਜਾਇਦਾਦ

ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ

ਲੈਣ ਦੇਣ ਕਰਨ ਵਾਲਾ ਖੁਦ

ਜਿੰਮੇਵਾਰ ਹੋਵੇਗਾ।

ਮਿਤੀ: 17.07.2025

ਸਥਾਨ: ਲਧਿਆਣਾ

ਖਦ ਜਿੰਮੇਵਾਰ ਹੋਵੇਗਾ।

ਵਾਲਾ ਖੁਦ ਜਿੰਮੇਵਾਰ ਹੋਵੇਗਾ।

ਖੁਦ ਜਿੰਮੇਵਾਰ ਹੋਵੇਗਾ।

ਖੁਦ ਜਿੰਮੇਵਾਰ ਹੋਵੇਗਾ। 🖛 ਮੈਂ, ਓਮ ਪਕਾਸ਼ ਪੁੱਤਰ ਬੋਰੀਆ

ਵਾਲਾ ਖੁਦ ਜਿੰਮੇਵਾਰ ਹੋਵੇਗਾ।

ਜ਼ਿੰਮੇਵਾਰ ਹੋਣਗੇ।

ਖੁਦ ਜ਼ਿੰਮੇਵਾਰ ਹੋਵੇਗਾ।

ਵਾਲਾ ਖੁੱਦ ਜਿਮੇਵਾਰ ਹੋਵੇਗਾ।

ਜਾਂ ਵਾਸਤਾ ਨਹੀਂ ਹੋਵੇਗਾ।

ਰਲਾਸੀਫਾਈਡ ਇਸਤਿਹਾਰ

ਨਾਂ ਬਦਲੀ

🖛 ਮੈੱ. ਸੀਮਾ ਰਾਣੀ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 70 ਮਹਿੰਦਰਾ ਕਲੋਨੀ, ਰੂਪਨਗਰ, ਤਹਿਸੀਲ ਅਤੇ ਜ਼ਿਲ੍ਹਾ ਰੂਪਨਗਰ ਨੇ ਆਪਣਾ ਨਾਮ ਸ਼ਾਦੀ ਤੋਂ ਬਾਅਦ ਬਦਲਕੇ ਬਲਜੀਤ ਕੋਰ ਰੱਖ ਲਿਆ ਹੈ। 🖛 ਮੈਂ. ਸਰਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਗੋਸਲ ਵਾਸੀ ਪਿੰਡ ਝੰਬਾਲਾ ਤਹਿਸੀਲ ਅਮਲੋਹ ਜ਼ਿਲਾ ਫਤਿਹਗੜ ਸਾਹਿਬ ਨੇ ਆਪਣਾ ਨਾਮ ਸਰਿੰਦਰ ਕੌਰ ਤੋਂ ਬਦਲ ਕੇ ਸਰਿੰਦਰ ਕੌਰ

ਗੋਸਲ ਰੱਖ ਲਿਆ ਹੈ। 🖛 ਮੈਂ, ਸੂਖਚੈਨ ਸਿੰਘ ਝਿੰਜਰ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਬੱਦੋਂ ਪੱਤੀ (ਖਨਾਲ ਕਲਾਂ) ਜ਼ਿਲ੍ਹਾ ਸੰਗਰੂਰ (ਪੰਜਾਬ) ਨੇ ਆਪਣਾ ਨਾਂ ਬਦਲ ਕੇ ਸੁਖਚੈਨ ਸਿੰਘ ਰੱਖ ਲਿਆ ਹੈ। ਸਬੰਧਤ ਨੌਟ ਕਰਨ।

▼ I, Rajesh Kumar S/o Harbans Lal R/o Marria Wal Road B/s Baba Meshi Shah, Tehsil Batala, District Gurdaspur. I have changed my name from Rajesh to Raiesh Kumar . Concerned note.

▼ I, Sukhdev Singh Alias Sukhpal Singh S/O Mal Singh, R/O Bhullarwala, Distt. Sri Muktsar Sahib, changed my name to Sukhdev Singh

ਆਮ ਸੂਚਨਾ

🖛 ਮੈਂ, ਸੂਖਮਨਪ੍ਰੀਤ ਕੌਰ ਪੁੱਤਰੀ ਰਵਿੰਦਰ ਸਿੰਘ ਪਿੰਡ ਆਜ਼ਮਪਰ ਡਾਕਘਰ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਬਿਆਨ ਕਰਦੀ ਹਾਂ ਕਿ ਮੇਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਠਵੀਂ, ਦਸਵੀਂ, ਬਾਰਵੀਂ ਦੇ ਸਰਟੀਫਿਕੇਟ ਚ ਮੇਰਾ ਨਾਮ ਗਲਤੀ ਨਾਲ ਸੁਖਮਨਪੀਤ ਲਿਖਿਆ ਗਿਆ ਹੈ ਜਦੋਂ ਕਿ ਮੇਰਾ ਸਹੀ ਨਾਮ ਸਖਮਨਪੀਤ ਕੌਰ ਹੈ ਇਸ ਨੂੰ ਠੀਕ ਕੀਤਾ ਜਾਵੇ।

ਵਹੀਕਲ ਟਰਾਂਸਫਰ

ਵਹੀਕਲ ਰਜਿ ਨੰਬਰ ਪੀਬੀ48ਈ6739 ਜੋਕਿ ਬਲਜੀਤ ਸਿੰਘ ਦੇ ਨਾਮ ਹੈ ਉਹਨਾਂ ਦੀ ਮੌਤ 28.08.2019 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਆਪਣੇ ਨਾਮ ਕਰਵਾਉਣ ਲਈ ਉਹਨਾਂ ਦੇ ਪੁੱਤਰ ਹਰਪੀਤ ਸਿੰਘ ਨੇ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਅੰਦਰ ਉਪ ਮੰਡਲ ਮਜਿਸਟ੍ਰੇਟ ਕਮ ਰਜਿ ਅਥਾਰਟੀ ਅਮਲੋਹ ਨਾਲ ਸੰਪਕਰ ਕਰੇ

- ਵਹੀਕਲ ਰਜਿ ਪੀਬੀ01ਬੀ2103 ਜੋਕ ਕੁਲਭੁਸ਼ਣ ਕਿਰਪਾਲ ਦੇ ਨਾਮ ਹੈ। ਉਹਨਾਂ ਦੀ ਮੌਤ 02.12.2023 ਨੂੰ ਹੋਣ ਤੋਂ ਬਾਅਦ ਉਹਨਾਂ ਦੀ ਪਤਨੀ ਪੁੱਜਾ ਕਿਰਪਾਲ ਨੇ ਇਸ ਵਹੀਕਲ ਨੂੰ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ 15 ਦਿਨਾਂ ਅੰਦਰ ਆਪਣਾ ਇਤਰਾਜ ਸਟੇਟ ਟਰਾਂਸਪੌਰਟ ਅਥਾਰਟੀ ਪੰਜਾਬ. ਚੰਡੀਗੜ ਕੋਲ ਆਪਣਾ ਇਤਰਾਜ ਪੇਸ਼

ਮੋਟਰ ਕੁਨੈਕਸ਼ਨ

🖛 ਸਚਿਤ ਕੀਤਾ ਜਾਂਦਾ ਹੈ ਕਿ ਹਰਪੀਤ ਸਿੰਘ ਪੱਤਰ ਲੇਟ ਕੇਸਰ ਸਿੰਘ ਵਾਸੀ ਜਟਾਣਾ ਨੀਵਾਂ ਤਹਿਸੀਲ ਖਮਾਣੋਂ ਜਿਲਾ ਫਤਿਹਗੜ੍ਹ ਸਾਹਿਬ ਵਲੋਂ ਇੱਕ ਮੋਟਰ ਟਿਊਬਵੈਲ ਕੁਨੈਕਸ਼ਨ ਖਾਤਾ ਨੰਬਰ AP 28/353 ਜੋ ਕਿ ਕੇਸਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਟਾਣਾ ਨੀਵਾਂ ਦੇ ਨਾਮ ਉਪਰ ਚੱਲਦਾ ਹੈ, ਨੂੰ ਆਪਣੇ ਨਾਮ ਉਪਰ ਤਬਦੀਲ ਕਰਨ ਸਬੰਧੀ ਦਰਖਾਸਤ ਦਿੱਤੀ ਹੈ। ਇਤਰਾਜਕਰਤਾ 15 ਦਿਨਾਂ ਦੇ ਅੰਦਰ-ਅੰਦਰ ਇਸ ਦਫਤਰ ਵਿਖੇ ਲਿਖਤੀ ਰੂਪ ਵਿੱਚ ਇਤਰਾਜ਼ ਪੇਸ਼ ਕਰਨ, ਇਸ ਉਪਰੰਤ ਕੋਈ ਇਤਰਾਜ ਨਹੀਂ ਸਣਿਆ ਜਾਵੇਗਾ। ਸਹਾਇਕ ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਉਪ ਮੰਡਲ, ਖਮਾਣੋਂ।

ਬੇਦਖਲੀ ਨੋਟਿਸ ੇ

🖛 ਮੈਂ, ਸੂਬਾ ਸਿੰਘ ਪੁੱਤਰ ਹਾਕਮ ਸਿੰਘ ਪਿੰਡ ਬੰਡਾਲਾ ਪੂਰਾਣਾ, ਤਹਿਸੀਲ ਜੀਰਾ ਜਿਲਾ ਫਿਰੋਜਪੁਰ ਨੇ ਆਪਣੇ ਲੜਕੇ ਸਾਗਰ ਸਿੰਘ ਤੇ ਨੂੰਹ ਰਾਜਵਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਤੇ ਅਚੱਲ ਜਾਇਦਾਦ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

♣ ਮੈ^{*}, ਸੂਨੀਤਾ ਰਾਣੀ ਪਤਨੀ ਬਲਬੀਰ ਸਿੰਘ ਵਾਸੀ ਵਾਰਡ ਨੰ: 2 ਬਸੀ ਈਸੇ ਖਾਂ ਬਨੜ ਸਬ-ਤਹਿਸੀਲ ਬਨੂੜ ਜ਼ਿਲ੍ਹਾ ਐਸਏਐਸ ਨਗਰ ਹਲਫ ਤੋਂ ਬਿਆਨ ਕਰਦੀ ਹਾਂ, ਕਿ ਮੇਰੀ ਲੜਕੀ ਸਿਮਰਨ ਕੌਰ, ਜੋ ਮੇਰੇ ਕਹਿਣ ਤੋਂ ਬਾਹਰ ਹੈ। ਮੈਂ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ।

ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖਬਾਰ 'ਚ ਛਪੇ ਇਸਤਿਹਾਰਾਂ (ਡਿਸਪਲੇ) ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨਾਂ ਨੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ।



ਕਰਦਿਆਂ ਸਾਬਕਾ ਮੰਤਰੀ ਮਲਕੀਤ ਹਰਕਰਨ ਵੈਦ ਨੇ ਲੁਧਿਆਣਾ ਦੇ ਸੰਦੇਸ਼ ਨੂੰ ਸੰਗਤ ਦੇ ਵਿੱਚ ਪੜ੍ਹ ਕੇ ਸਿੰਘ ਦਾਖਾ ਨੇ ਕਿਹਾ ਕਿ ਲੰਬੜਦਾਰ ਮੈਂਬਰ ਪਾਰਲੀਮੈਂਟ ਸਰਦਾਰ ਅਮਰਿੰਦਰ ਸੁਣਾਇਆ ਗਿਆ। ਇਸ ਸ਼ਰਧਾਂਜਲੀ ਸਮਾਗਮ ਹਰਬੇਸ ਸਿੰਘ ਇੱਕ ਵਧੀਆ ਇਨਸਾਨ ਸਿੰਘ ਰਾਜਾ ਬੜਿੰਗ ਅਤੇ ਸਾਬਕਾ ਵਿੱਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਨ ਤੇ ਉਨ੍ਹਾਂ ਦਾ ਪਿੰਡ ਵਿੱਚ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਸਾਬਕਾ ਕੌਂਸਲਰ ਹਰਕਰਨ ਵੈਦ, ਬਲਾਕ ਪਧਾਨ ਮਨਜਿੰਦਰ ਸਿੰਘ ਨੋਨੀ ਸੀਲੋ, ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ,ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਦਿਲਾਵਰ ਸਿੰਘ ਲਹਿਰਾ, ਸਵਰਨ ਸਿੰਘ ਗੁਰਮ, ਰਣਜੀਤ ਸਿੰਘ ਬੇਦਖਲੀ ਨੋਟਿਸ ਦਿਓਲ,ਜਸਵੀਰ ਸਿੰਘ ਗੁਰਮ, ਜੀਵਨ ਸਿੰਘ 🖛 ਮੈਂ, ਸਤਪਾਲ ਪੁੱਤਰ ਪਰਸ ਰਾਮ



ਚੰਡੀਗੜ੍ਹ: ਪੀਐਨਬੀ ਚੰਡੀਗੜ੍ਹ ਸਰਕਲ ਵੱਲੋਂ ਸੀਆਈਆਈ ਚੰਡੀਗੜ੍ਹ ਵਿਖੇ ਇੱਕ ਰਿਟੇਲ ਪਬਲਿਕ ਰਿਲੇਸ਼ਨ ਪ੍ਰੋਗਰਾਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਮੁੱਖ ਦਫਤਰ ਤੋਂ ਜਨਰਲ ਮੈਨੇਜਰ ਐਨਵੀਐਸਪੀ ਰੈਡੀ ਨੇ ਕੀਤੀ। ਇਸ ਮੌਕੇ ਸੁਮਿਤ ਸਿਹਾਗ, ਸੰਯੁਕਤ ਕਮਿਸ਼ਨਰ ਐਮਸੀ ਚੰਡੀਗੜ੍ਹ ਦੇ ਨਾਲ ਜ਼ੋਨਲ ਮੈਨੇਜਰ ਲਲਿਤ ਤਨੇਜਾ ਅਤੇ ਡਿਵੀਜ਼ਨਲ ਹੈੱਡ ਸੰਜੀਵ ਸਿੰਘ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ 125 ਤੋਂ ਵੱਧ ਗਾਹਕ ਮੌਜੂਦ ਸਨ।

ਸਿਆਸੀ ਪਾਰਟੀਆਂ ਅਤੇ ਪਿੰਡ ਵਾਸੀਆਂ ਦਾ **PUBLIC NOTICE**

ਮੰਡ,ਪਿਆਰਾ ਸਿੰਘ ਭੁੱਟਾ ਸਮੇਤ ਵੱਡੀ

ਗਿਣਤੀ ਪਿੰਡ ਵਾਸੀ ਹਾਜ਼ਰ ਸਨ। ਸਰਦਾਰ

ਲੰਬਰਦਾਰ ਹਰਬੰਸ ਸਿੰਘ ਦੇ ਪੁੱਤਰ ਹਰਪ੍ਰੀਤ

ਸਿੰਘ, ਹਰਜੀਤ ਸਿੰਘ ਅਤੇ ਨੰਬਰਦਾਰ ਮਾਨ

ਸਿੰਘ ਦਿਓਲ ਵੱਲੋਂ ਅੰਤਿਮ ਅਰਦਾਸ 'ਚ

ਸ਼ਾਮਲ ਹੋਏ ਸਾਰੇ ਹੀ ਸਮਾਜਿਕ ਜਥੇਬੰਦੀਆਂ

it is hereby inform to general Public that, I Gurjinder Singh S/o Jagjit Singh s/o Mohar Singh r/o Vill. Fattanwala, Sri Muktsar Sahib have misplace the original sale deed of Property Document No. 2019-20/53/ 1/2800 date 24-10-2019, i, have registered lost information report SR No. 610470/2025 dated 17-07-2025 any person has any Right title for interest in the said property or otherwise has anything objection can make representations to the Canara Bank, Branch Sri Muktsar Sahib or Advocate Bikram Kumar-94636-41078 with in 7 days for the date of publication notice

ਜਿਲਾ ਬਰਨਾਲਾ

ਡਿਊਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਸ੍ਰੀ ਸਾਗਰ ਸਿੰਘ, ਪੀ.ਐਫ. ਨੰ. 5404568 (ਮੁੱਖ ਮੈਸੇਂਜਰ) ਪੁੱਤਰ ਦਰਸ਼ਨ ਸਿੰਘ. ਪਿੰਡ ਕਾਲੇਕੇ, ਸਿਰੀਆ ਪੱਟੀ, ਤਹਿਸੀਲ ਧਨੌਲਾ, ਜਿਲ੍ਹਾ ਬਰਨਾਲਾ-148105 ਇਹ ਵੇਖਿਆ ਗਿਆ ਹੈ ਕਿ ਤੁਸੀਂ ਮਿਤੀ

20/08/2023 ਤੋਂ ਅਣਅਧਿਕਾਰਤ ਤੌਰ 'ਤੇ ਡਿਊਟੀ ਤੋਂ ਗੈਰਹਾਜ਼ਰ ਹੋ।

2. ਇਸ ਲਈ, ਤੁਹਾਨੂੰ ਇਸ ਮੈਮੋਰੰਡਮ ਦੀ ਪ੍ਰਾਪਤੀ ਦੇ 30 ਦਿਨਾਂ ਦੇ ਅੰਦਰ ਡਿਊਟੀ ਲਈ ਰਿਪੋਰਟ ਕਰਨ ਅਤੇ ਤਹਾਡੀ ਗੈਰ-ਹਾਜ਼ਰੀ ਦੇ ਕਾਰਨ ਦੱਸਣ ਦੀ ਸਲਾਹ ਦਿੱਤੀ

ਕੇਨਰਾ ਬੈਂਕ Canara Bank ≮ (ਭਾਰਤ ਸਰਕਾਰ ਦਾ ਅਦਾਰਾ) 💮 📸 सिंडिकेट Syndicate <u>ਪੀਬੀ ਨੰ. 347, ਲੁੰਧਿਆਣਾ - 141001</u>

ਨਿਲਾਮੀ ਵਿਕਰੀ ਨੌਟਿਸ

ਹੇਠ ਦਰਸਾਏ ਵਿਅਕਤੀਆਂ ਨੂੰ ਜਾਣਕਾਰੀ ਦਿਤੀ ਜਾਂਦੀ ਹੈ ਕਿ ਉਹ ਲੋਨ ਖਾਤਿਆਂ ਦੀ ਦੇਣਦਾਰੀ ਰਿਕੇ ਦਰਮਾਣ ਵਿਅਕਤਾਮਾਂ ਨੂੰ ਜਾਣਕਾਰੀ ਦਿਤੀ ਜਾਂਦਾ ਹੈ ਕਿ ਬੂੰਧ ਲੋਨ ਕਾਂਤਿਆਂ ਦਿ ਦਣਦਾਹਸ ਵਿਖੇ ਅਸਫਲ ਹੋਏ ਹਨ। ਉਨਾਂ ਨੂੰ ਰੰਜਿ. ਡਾਕ ਰਾਹੀਂ ਨੋਟਿਸ ਭੇਜੇ ਗਏ ਸਨ, ਪ੍ਰੰਤੂ ਬੈਂਕ ਨੂੰ ਵਾਪਸ ਆ ਗਏ ਹਨ। ਸੋ ਉਨਾਂ ਨੂੰ ਬੇਨਤੀ ਹੈ ਕਿ ਊਹ ਆਪਣੀ ਦੇਣਦਾਰੀ ਅਤੇ ਹੋਰ ਚਾਰਜ ਦੀ ਅਦਾਇਗੀ ਕਰਨ ਅਤੇ ਗਿਰਵੀ ਜਮਾਨਤ ਨੂੰ ਮਿਤੀ 25.07.2025 ਜਾਂ ਇਸ ਤੋਂ ਪਹਿਲਾਂ ਛੂਡਵਾ ਲੈਣ। ਜਿਸ ਵਿਚ ਅਸਫਲ ਰਹਿਣ 'ਤੇ ਦਸੀ ਜਮਾਨਤ ਬੈਂਕ ਦੁਆਰਾ ਕਰਜਦਾਰ ਦੇ ਖਰਦੇ 'ਤੇ ਬੈਂਕ ਪ੍ਰਮੀਸਿਜ ਵਿਖੇ ਮਿਤੀ 25.07.2025 ਨੂੰ ਸਵੇਰੇ 10:00 ਵਜੇ ਜਾਂ ਕਿਸੇ ਹੋਰ ਯੋਗ ਮਿਤੀ ਨੂੰ ਬਿਨਾ ਕੋਈ ਨੋਟਿਸ ਦਸੇ ਨਿਲਾਮੀ ਕਰ ਦਿਤੀ ਜਾਵੇਗੀ।

CA ISO AL GO LESI H-GOLL				
ਕਰਜੇ ਦੀ ਮਿਤੀ	ਲੋਨ ਨੰਬਰ	ਕਰਜਦਾਰ ਦਾ ਨਾਂ ਅਤੇ ਪਤਾ	ਰਾਖਵੀਂ ਕੀਮਤ	ਦੇਣਦਾਰੀ (ਰੁ.)
27.01.2023	180147048850	ਸ੍ਰੀ ਚੰਦਨ ਕੁਮਾਰ	Rs.	Rs. 18,633/-
ਪਾਂਡੇ, #2793/6, ਬਲਾਕ-ਸੀ, ਇੰਡਸਟਰੀਅਲ ਏਰੀਆ			36,100/-	ਸਮੇਤ ਮਿਤੀ
ਮਿਲਰਗੇਜ, ਲੁਧਿਆਣਾ				17.07.2025 ਤੱਕ ਸ਼ਾਮਲ
	4			ਬਿਆਜ ਜਮਾਂ ਚਾਰਜ
ਨੋਟ : ਬਕਾਇ	ਆ ਰਕਮ ਵਿਖੇ ਗੋਲ	ਤ ਲੋਨ ਅਤੇ ਕਿਸੇ ਹੋਰ ਲੋ	ਨ/ਕਰੇਡਿਟ ਸ	ਹਲਤ ਤਹਿਤ ਪਾਰਟੀ

ਦੀ ਸਾਰੀ ਦੇਣਦਾਰੀ ਸ਼ਾਮਲ ਹੈ। ਮਿਤੀ: 17.07.2025



ਸਨਮੁਖ ਸ਼੍ਰੀ ਰਾਜੀਵ ਤਿਵਾਰੀ. ਅਸਿਸਟੈਂਟ ਅਸਟੇਟ ਆਫਿਸ਼ਜ ਯੂ.ਟੀ., ਚੰਡੀਗੜ੍ਹ

(ਆਰਬੀਐਲ 154) ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਸਵ. ਸ੍ਰੀ ਮੋਹਿੰਦਰ ਸਿੰਘ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਮੋਹਿੰਦਰ ਸਿੰਘ ਵਪਾਰਕ ਬੂਥ ਨੰ 244, ਸੈਕਟਰ 22–ਸੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਅਮਰਜੀਤ ਕੌਰ ਨੇ 05/09/2023 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ . ਸਰਬਪ੍ਰੀਤ ਅਰੋੜਾ–ਪੁੱਤਰ

ਅਮਰਜੀਤ ਕੌਰ-ਪਤਨੀ ਕਾਰਜਿੰਦਰ ਕੌਰ-ਪੱਤਰੀ

ਹਨ, ਅਮਰਜੀਤ ਕੌਰ ਨੇ ਸਵ, ਸੀ ਮੋਹਿੰਦਰ ਸਿੰਘ ਦੀ ਮਲਕੀਅਤ ਹੁਣ, ਅਮਰਜਾਤ ਕਰ ਨੇ ਸਵਾ ਸ੍ਰੀ ਸਹਿੰਦਰ ਸਿੰਘ ਦੀ ਸਨਕਾਲਤ ਵਪਾਰਕ ਬੂਥ ਨੂੰ 244, ਸੈਕਟਰ 22–ਸੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ ਹੱਕ ਰਜਿਸਟਰਡ ਵਸੀਅਤ ਮਿਤੀ 16.03.2020 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਕਪਾਤਰੀਆਂ ਦੂ ਨਾਮ ਕਰਨ ਦਾ

ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ

ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ

ਪਬਲਿਕ ਨੋਟਿਸ ਸਨਮੁਖ ਸ਼ੀ ਨਵੀਨ, ਡੈਨੀਕਸ, ਅਸਿਸਟੈਂਟ ਆਫਿਸਰ, ਯੂ.ਟੀ., ਚੰਡੀਗੜ੍ਹ

ਰਿਹਾਇਸੀ ਸਾਈਟ ਨੂੰ 122, ਸੈਕਟਰ 15–ਏ, ਚੰਡੀਗ ਸੀ਼ ਕੁਲਦੀਪ ਸਿੰਘ ਵਰਮਾ ਦੀ ਰਜਿਸਟਰਡ ਵਸੀਅਤ ਦੇ ਆਧਾਰ ਤਬਦੀਲ ਕਰਨ ਸਬੰਧੀ।

ਕਿ ਇਸ ਦਫਤਰ ਦੇ ਰਿਕਾਰਡ ਮਤ

ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦ

ਵਰਮਾ ਰਿਹਾਇਸੀ ਸਾਈਟ ਨੂੰ 122, ਸੈਕਟਰ 15-ਏ, ਚੰਡੀਗੜ ਚ 00 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਸੈਦੀਪ ਵਰਮਾ ਅਮਰਦੀਪ ਵਰਮਾ, ਜੈਦੀਪ ਵਰਮਾ ਨੇ ਦਸਿਆ ਹੈ ਕਿ ਸ੍ਰੀ ਕੁਲਦੀ ਸਿੰਘ ਵਰਮਾ ਦੀ ਮੌਤ ਮਿਤੀ 09/06/2015 ਨੂੰ ਹੋ ਚੁੱਕੀ ਹੈ ਅਤ ਉਸ ਨੂੰ ਦੁਸਿਆ ਹੈ ਕਿ ਮਿਤਕ ਮਾਲਕੁ∕ਲੀਜੀ ਦੇ ਹੇਠ ਅਨਸ

ੂ ਧੀ ਤਾੜੀਣ ਤਿਵਾਜੀ. ਅਸਿਸਟੈਂਟ ਅਸਟੇਟ ਆਫਿਸਰ, ਯ.ਟੀ.

ਰਮਾ-ਪੁੱਤਰ। ਹੁਣ, ਸੰਦੀਪ ਵਰਮਾ, ਅਮਰਦੀਪ ਵਰਮਾ, ਜੈਦੀਪ ਰਮਾਨੇ ਸਵ. ਸ੍ਰੀ ਕੁਲਦੀਪ ਸਿੰਘ ਵਰਮਾ ਦੀ ਮਲਕੀਆ ਰਿਹਾਇਸੀ ਸਾਈਟ ਨੂੰ 122, ਸੈਕਟਰ 15–ਏ, ਚੰਡੀਗੜ੍ਹ ਦੇ 10

ਪੁੱਤਰ, 3. ਮਾਇਆ ਵਰਮਾ-ਪਤਨੀ(ਮ੍ਰਿਤਕ), 4. ਅਮਰਦੀ ਰੀਸਦੀ ਹਿਸੇ ਦੇ ਮਾਲਕਾਨਾ ਹੱਕ ਦੀ ਰਜਿਸਟਰਡ ਵਸੀਅਤ ਮਿਤੰ ਸਿਸਦਾ ਹਿਸ ਦੇ ਸਾਲਕਾਨਾ ਹਕ ਦਾ ਰਜਸਦਤ ਦੁਸ਼ਸਤ ... 25.04.2012 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦ ਰੂਪਤਾਰ ਕਿ ਸੂੰਪ ਜਾਣਕਾਰੀ ਹੈ ਤਾਂ ਉਹ ਅਸਟੋਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰਕਤ ਜਾਇਦਾਦ ਦਾ ਇਤਕਾਲ ਉਪਰੋਕਤੂ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ ' ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮ ਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ *'*ਤੰ ਤੇਹਾਂ ਵਿਨਾ ਦੇ ਅੰਦਰ ਭੇਜ ਸੰਧਦਾ ਹੈ। ਅਜਿਹਾ ਨਾ ਹੁਣ ਤ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦੇ ਨਾਮ ਕਰਨ ਦਾ ਇੰਦਰਾਜ ਕਰ ਦਿੱਤ ਾਵੇਗਾ ਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ ਸੀ ਨਵੀਨ, ਭੈਨੀਕਸ, ਅਸਿਸਟੈਂਟ ਅਸਟੇਟ ਆਫਿਸ

ਨੂੰ ਮੰਨਿਆ ਨਹੀਂ ਜਾਵੇਗਾ।

ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ

SWAMI VIVEKANAND COLLEGE OF EDUCATION Applications are invited for the faculty of B.Ed & M.Ed

Assistant Professors for Perspective in Education(4), for Pedagog subjects: Life Science(1), Commerce(1), Music(1), Fine Arts(1) Computer Science(1), English(1), Hindi(1), Economics(1), Socia Studies(1) for B.Ed.

for the following regular positions:

■ Professor(1)/ Associate Prof.(2) for M.Ed. Qualification & Salary as laid down by State Govt./ Punjabi University, Patiala/ UGC/ NCTE norms. Applications along with testimonials should reach the undersigned within 21 days from the date of publication of this

collegejobs.punjabiuniversity.ac.in. Also send your CV through email at career@sylet.ac.in Chairman Chandigarh- Patiala Highway, Near Banur, Ph.: 7341198100

advertisement. Candidates should apply on

ਕ੍ਰੀਮਿਕਾ ਐਗਰੋਂ ਫੂਡਸ ਲਿਮਟਿਡ ਰਜਿਸਟਰ ਦਫਤਰ : 455, ਸੋਹਨ ਪੈਲੇਸ, ਦੂਜੀ ਮੰਜ਼ਿਲ, ਦ ਮਾਲ, ਲੁਧਿਆਣਾ

ਪੰਜਾਬ-141001, ਸੀਆਈਐਨ : L15146PB1989PLC009676, ਈ-ਮੇਲ: contact@cremicaagro.com; ਫੋਨ: 01826-225418; ਵੈੱਬਸਾਈਟ: www.cremicaagro.com

ਭੋਤਿਕ ਸ਼ੇਅਰਾਂ ਦੀ ਤਬਦੀਲੀ ਲਈ ਮੜ ਵਿਵਸਥਾ ਲਈ ਖਾਸ ਖਿੜਕੀ ਸੇਬੀ ਸਰਕੂਲਰ ਨੰਬਰ. SEBI/HO/MIRSD/MIRSD-PoD/P/CIR/2025/97 ਮਿਤੀ 02

ਜਲਾਈ, 2025 ਮੁਤਾਬਕ, ਕੰਪਨੀ ਭੌਤਿਕ ਸ਼ੇਅਰਧਾਰਕਾਂ ਲਈ ਸ਼ੇਅਰਾਂ ਦੀ ਤਬਦੀਲੀ ਦੀ ਬੇਨਤੀ ਜਮਾ ਕਰਵਾਉਣ ਲਈ ਮੜ ਵਿਵਸਥਾ ਲਈ ਇੱਕ-ਵਾਰ ਵਿਸ਼ੇਸ਼ ਖਿੜਕੀ ਦੀ ਪੇਸ਼ਕਸ਼ ਕੀਤੀ ਹੈ। ਇਹ ਵਿਸ਼ੇਸ਼ ਖਿੜਕੀ ਮਿਤੀ 07 ਜਲਾਈ, 2025 ਤੋਂ ਮਿਤੀ 06 ਜਨਵਰੀ, 2026 ਤੱਕ ਖੱਲ੍ਹੀ ਹੈ ਅਤੇ ਵਿਸ਼ੇਸ਼ ਤੌਰ 'ਤੇ ਉਹਨਾਂ ਕੇਸਾਂ ਲਈ ਲਾਗੂ ਹੁੰਦੀ ਹੈ ਜੋ ਮਿਤੀ 01 ਅਪ੍ਰੈਲ, 2019 ਤੋਂ ਪਹਿਲਾਂ ਦਰਜ ਕੀਤੇ ਗਏ ਸਨ ਅਤੇ ਅਸਲ ਸ਼ੇਅਰ ਤਬਦੀਲੀ ਦੇ ਦਸਤਾਵੇਜ਼ਾਂ, ਪਕਿਰਿਆ ਵਿੱਚ ਕਮੀ ਜਾਂ ਹੋਰ ਕਾਰਨਾਂ ਕਰਕੇ ਮੁੜ/ਖਾਰਜ ਕਰ ਦਿਤੇ ਗਏ ਸਨ। ਤਬਦੀਲੀ ਲਈ ਦੁਬਾਰਾ ਦਰਜ ਕੀਤੇ ਗਏ ਸ਼ੇਅਰਾਂ ਦੀ ਪਕਿਰਿਆ ਇਸ ਖਿੜਕੀ ਰਾਹੀਂ ਸਿਰਫ ਡੀਮੈਟਰੀਅਲਾਈਜ਼ਡ ਰੂਪ ਵਿੱਚ ਕੀਤੀ ਜਾਵੇਗੀ। ਯੋਗ ਸ਼ੇਅਰਧਾਰਕ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਪਣੀ ਤਬਦੀਲੀ ਲਈ ਬੇਨਤੀ ਨੂੰ ਕੰਪਨੀ ਦੇ ਰਜਿਸਟਰਾਰ ਅਤੇ ਸ਼ੇਅਰ ਟ੍ਰਾਂਸਫਰ ਏਜੰਟ (ਆਰਟੀਏ) ਮੈਸ. ਐਮਯੂਐਫਜੀ ਇਨਟਾਈਮ ਇੰਡੀਆ ਪ੍ਰਾਈਵੇਟ ਲਿਮਟਿਡ (ਪਹਿਲਾਂ ਲਿੰਕ ਇਨਟਾਈਮ ਇੰਡੀਆ ਪ੍ਰਾਈਵੇਟ ਲਿਮਟਿਡ), ਨੌਬਲ ਹਾਈਟਸ, ਪਹਿਲੀ ਮੰਜ਼ਿਲ, ਪਲਾਟ ਐਨਐਚ 2. ਸੀ-1 ਬਲਾਕ, ਐਲਐਸਸੀ, ਨੇੜੇ ਸਾਵਿਤਰੀ ਮਾਰਕੀਟ, ਜਨਕਪਰੀ, ਨਵੀਂ ਦਿੱਲੀ-110058 (ਟੈਲੀ ਨੰਬਰ: 011-49411000) ਨੂੰ ਨਿਰਧਾਰਤ ਸਮੇਂ ਦੇ ਅੰਦਰ ਜਮ੍ਹਾਂ ਕਰ ਸਕਦੇ ਹਨ।

ਲਈ ਕ੍ਰੀਮਿਕਾ ਐਗਰੋ ਫੂਡਸ ਲਿਮਟਿਡ

ਵਿਸ਼ਾਖਾ ਰਾਠੌਰ (ਕੰਪਨੀ ਸਕੱਤਰ ਐਮ. ਨੰ. ਏ73213

ਨਿਯੁਕਤ ਕਰਨ ਦਾ ਕੀਤਾ ਸਵਾਗਤ

ਨੁਰਪੁਰ ਬੇਦੀ/17 ਜੁਲਾਈ/ਕੁਲਦੀਪ ਸ਼ਰਮਾ ਆਮ ਆਦਮੀ ਪਾਰਟੀ ਵੱਲੋਂ ਨੂਰ<u>ਪੁ</u>ਰ ਬੇਦੀ ਬਲਾਕ ਦੇ ਪਿੰਡ ਕੋਲਾਪੁਰ ਦੇ ਸਾਬਕਾ ਫੌਜੀ ਜਗਦੀਪ ਸਿੰਘ ਦੀਪੀ ਨੂੰ ਰੂਪਨਗਰ ਦੇ ਯੂਥ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕਰਨ ਤੇ ਵੱਖ ਵੱਖ ਆਗੂਆਂ ਵੱਲੋਂ ਇਸ ਨਿਯੁਕਤੀ ਦਾ ਭਰਵਾ ਸਵਾਗਤ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਦੀਪੀ ਦੀ ਨਿਯੁਕਤੀ ਨਾਲ ਪਾਰਟੀ ਦਾ ਯੂਥ ਵਿੰਗ ਹੋਰ ਮਜਬਤ ਹੋਵੇਗਾ। ਇਸੀ ਦੌਰਾਨ ਆਪ ਏ ਐਸ ਆਈ ਨਾਜਰ ਸਿੰਘ, ਜੁਝਾਰ ਸਿੰਘ,



ਇੰਡੀਅਨ ਬੈਂਕ

🛆 इलाहाबाद

ਸੀਨੀਅਰ ਆਗੂ ਗੁਰਚਰਨ ਸਿੰਘ ਚਾਹਲ, ਡਾਕਟਰ ਜਗਤਾਰ ਸਿੰਘ ਪਧਾਨ ਬਿਕਰਮ ਸਿੰਘ, ਸੂਬੇਦਾਰ

ਸੁਖਵਿੰਦਰ ਸਿੰਘ,

ਕਮਾਰ, ਸਰਪੰਚ ਦਿਲਬਾਗ ਸਿੰਘ, ਬਖਸ਼ੀਸ਼ ਸਿੰਘ ਬੈਂਸ, ਅਵਤਾਰ ਕੁਮਾਰ ,ਗੁਰਦੀਪ ਸਿੰਘ, ਡਾਕਟਰ ਅਜੈਬ ਸਿੰਘ ਰਣਜੀਤ ਸਿੰਘ ਫੌਜੀ, ਗਰਦਾਰੀ ਲਾਲ, ਪੰਚ ਹਰਭਜਨ ਸਿੰਘ, ਸੇਵਾ ਸਿੰਘ, ਪਾਖਰ ਸਿੰਘ,ਮੱਖਣ ਸਿੰਘ ਚਾਹਲ, ਸੁਖਪ੍ਰੀਤ ਸਿੰਘ, ਇਰਵਿੰਦਰ ਸਿੰਘ ਚਾਹਲ, ਕਲਵਿੰਦਰ ਸਿੰਘ ਝੱਜ, ਫੌਜੀ ਹਰਪੀਤ ਸਿੰਘ ਰਵਿੰਦਰ ਸਿੰਘ ਬੈਂਸ , ਲੱਕੀ ਧਿਮਾਨ, ਸਰਪੰਚ ਕਰਨੈਲ ਸਿੰਘ, ਸਰਪੰਚ ਪਰਮਜੀਤ ਸਿੰਘ, ਹਰਜੀਤ ਸਿੰਘ ਚਾਹਲ, ਰਾਵਲਦੀਪ ਸਿੰਘ ਚਾਹਲ, ਵਰਿੰਦਰ ਸਿੰਘ ਆਦਿ ਨੇ ਜਗਦੀਪ ਸਿੰਘ ਦੀਪੀ ਨੂੰ ਜ਼ਿਲਾ ਕੁਆਰਡੀਨੇਟਰ ਲਗਾਏ ਜਾਣ ਦੀ ਵਧਾਈ ਦਿੱਤੀ।

ਜਥੇਦਾਰ ਸੋਹਣ ਸਿੰਘ ਬੈਂਸ.ਕਾਲਾ ਝੱਜ, ਅਸ਼ਵਨੀ

ਬਾ-ਅਦਾਲਤ ਸ਼ੀ ਹਰਸਿਮਰਨ ਸਿੰਘ. ਸਬ ਰਜਿਸਟਰਾਰ, ਰੂਪਨਗਰ

40 ਆਰ ਅਧੀਨ ਰਜਿਸਟਰਡ ਕਰਨ ਸਬੰਧੀ।

ਵਿਸ਼ਾ:– ਖਾਨਗੀ ਵਸੀਅਤ ਮਿਤੀ 07.03.2023 ਵੱਲੋਂ ਸੰਤ ਬਾਬਾ ਮਾਨ ਸਿੰਘ ਪਤੱਰ ਸੰਤ ਬਾਬਾ ਈਸ਼ਰ ਸਿੰਘ ਵਾਸੀ ਗਰਦਆਰਾ ਸੱਚਖੰਡ ਈਸ਼ਰ ਦਰਬਾਰ ਫਲ ਖਰਦ ਤਹਿਸੀਲ ਵਾ ਜਿਲਾ ਰਪਨਗਰ ਰਜਿਸਟਰੇਸ਼ਨ ਦੀ ਧਾਰ

ਸਿੰਘ ਪੁਤੱਰ ਸੰਤ ਬਾਬਾ ਈਸ਼ਰ ਸਿੰਘ ਵਾਸੀ ਗੁਰੂਦੁਆਰਾ ਸੱਚਖੰਡ ਬਰ ਦਰਬਾਰ ਫੂਲ ਖੁਰਦ ਤਹਿਸੀਲ ਵਾ ਜਿਲਾ ਰੂਪਨਗਰ ਵਲੋਂ ਮਿਤੀ 16.07.2025 ਨੂੰ ਇੱਕ ਦਰਖਾਸਤ ਸਮੇਤ ਖਾਨਗੀ ਮਤ ਸੁਰਜਣ ਸਿੰਘ ਪੁੱਤੱਰ ਬਖਤਾਵਰ ਸਿੰਘ ਵਾਸੀ ਲੋਹਗੜ੍ਹ ਫਿੱਡੇ ਤਹਿਸੀਲ ਵਾ ਜਿਲਾ ਰੂਪਨਗਰ ਨੇ ਪੇਸ਼ ਕਰਕੇ ਇਸ ਨੂੰ ਰਜਿਸਟਰਡ ਕਰਨ ਲਈ ਬੇਨਤੀ ਕੀਤੀ ਹੈ (ਸੰਤ ਬਾਬਾ ਮਾਟ ਸਿੰਘ ਦੀ ਮੌਤ ਦੀ ਮਿਤੀ 08.04.2023 ਹੈ) ਇਸ ਵਸੀਅਤ ਅਨੁਸਾਰ ਵਸੀਅਤ ਕਰਤਾ ਨੇ ਆਪਣੀ ਚੱਲ ਅਚੱਲ ਜਾਇਦਾਦ ਮਾਲਕ ਵਾ ਕਾਬਜ ਲੋਹ ਲੰਗਰ ਗੁਰੂ ਗ੍ਰੰਬ ਸਾਹਿਬ ਗੁਰੂਦੁਆਰ ਸੱਚ ਖੰਡ ਈਸ਼ਰ ਦਰਬਾਰ ਫੁਲ ਖੁਰਦ ਤਹਿਸੀਲ ਵਾ ਜਿਲ ਰਪਨਗਰ ਦੇ ਹੱਕ ਵਿੱਚ ਦੇਣ ਦਾ ਇਕਰਾਰ ਕੀਤਾ ਹੈ।

ਆਮ ਜਨਤਾ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਲੇਟ ਸੰਤ ਬਾਬਾ ਮਾਨ

ਇਸ ਇਸ਼ਤਿਹਾਰ ਰਾਹੀਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਸੀਅਤ ਨੂੰ ਸਬੰਧੀ ਕੋਈ ਇਤਰਾਜ ਹੋਵੇ ਤਾਂ ਉਹ ਇਸ ਨੋਟਿਸ ਦੇ ਛਪਣ ਤੋਂ 15 ਦਿਨ ਦੇ ਅੰਦਰ–ਅੰਦਰ ਨਿਮਨ ਹਸਤਾਖਰ ਪਾਸ ਲਤਨ/ਵਕਾਲਤਨ ਪੇਸ਼ ਹੋ ਕੇ ਅਪਣਾ ਇਤਰਾਜ/ਪੱਖ ਪੇਸ਼ ਕਰ ਸਕਦਾ ਹੈ। ਬਾਅਦ ਗੁਜਰਨੇ ਮਿਆਦ ਦਾ ਕੋਈ ਉਜ਼ਰ ਨਹੀਂ ਸੁਣਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਵਸੀਅਤ ਰਜਿਸਟਰਡ ਅੱਜ ਮਿਤੀ 17.07.2025 ਨੂੰ ਮੇਰੀ ਮੋਹਰ ਅਤੇ ਹਸਤਾਖਰ

ਸਬ ਰਜਿਸਟਰਾਰ

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਰਿਹਾਇਸੀ ਸਾਈਟ ਨੂੰ 3369 ਸੈਕਟਰ 35-ਡੀ. ਚੰਡੀਗੜ (ਆਰਪੀਡੀ 13560) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ ਰਾਮ ਪ੍ਰਸਾਦ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ 🖥

ਸਨਮੁਖ ਸ਼ੀ ਨਵੀਨ, ਡੈਨੀਕਸ, ਅਸਿਸਟੈਂਟ

ਤਬਦੀਲ ਕਰਨ ਸਬੰਧੀ। ਮਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਰਾਮ ਪ੍ਰਸਾਚ ਰਿਹਾਇਸੀ ਸਾਈਟ ਨੂੰ 3369, ਸੈਕਟਰ 35-ਡੀ, ਚੰਡੀਗੜ੍ਹ ਦੋ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਅਸ਼ੋਕ ਕੁਮਾਰ ਸੈਣੰ ਂਦਸਿਆ ਹੈ ਕਿ ਸੀ ਰਾਮ ਪ੍ਰਸਾਦ ਦੀ ਮੌਤ ਮਿਤੀ ਨ ਦੀ ਸੰਭਾ ਹੈ। ਕਿ ਸ੍ਰੀ ਚਾਸ ਪ੍ਰਸਾਦ ਦੀ ਸਭ ਸਿਭ 24/04/2025 ਨੂੰ ਹੋਂ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਰਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ: 1 ਕਮਲ ਕੁਮਾਰ ਸੈਣੀ–ਪੁੱਤਰ, 2. ਅਸ਼ੋਕ ਕੁਮਾਰ ਸੈਣੀ–ਪੁੱਤਰ, ਕਮਲੇ ਕੁਸਾਰ ਸਦਾ ਤੁਤਰ, 2. ਅਸ਼ਕ ਕੁਸਾਰ ਸਦਾ ਤੁਤਰ, 3 ਕਮਲੇਸ਼ ਸੈਣੀ–ਪੁੱਤਰੀ। ਹੁਣ, ਅਸ਼ੋਕ ਕੁਮਾਰ ਸੈਣੀ ਨੇ ਸਵ. ਸੀ ਰਾਮ ਪ੍ਸਾਦ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 3369 ਸੈਕਟਰ 35-ਡੀ, ਚੰਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨ ਹੱਕ ਦੀ ਰਜਿਸਟਰਡ ਵਸੀਅਤ ਮਿਤੀ 01.03.2004 ਦੇ ਆਧਾ ਆਪਣੇ ਨਾਂਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੋਟ ਅਫਸਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਸ਼ਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਏਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਚ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੌਕਤ ਨਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ ਸ੍ਰੀ ਨਵੀਨ, ਡੈਨੀਕਸ, ਅਸਿਸਟੈਂਟ ਅਸਟੇਟ ਆਫਿਸਰ

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ ਵਰਤੋਂ ਕਰਦੇ ਹੋਏ)

ਬ੍ਰਾਂਚ : ਐਸਏਐਮ, 165-ਇੰਡਸਟਰੀਅਲ Indian Bank ੰਏਰੀਆ ਏ, ਚੀਮਾ ਚੋਕ, ਲੁਧਿਆਣਾ, ਫੋਨ ਨੰ. 0161-2935587 (ਰੂਲ 8(1) ਕਬਜ਼ਾ ਨੌਟਿਸ

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ **ਇੰਡੀਅਨ ਬੈਂਕ**, ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ 54) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹਿਆ ਜਾਵੇ ਤਹਿਤ ਕਰਜਦਾਰਾਂ∕ਗਰੈਟਰਾਂ ਨੂੰ ਡਿਮਾਂਡ ਨੌਟਿਸ ਜਾਰੀ ਕਰਦਿਆਂ ਨੌਟਿਸ ਵਿਖੇ ਦਰਸਾਈ ਰਕਮ ਨੌਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰਕਮ ਅੰਦਾ ਕਰਨ ਲਈ ਕਿਹਾ ਸੀ। ਕਰਜਦਾਰ/ਗਰੰਟਰ/ਗਿਰਵੀਕਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਜਾਇਦਾਦ ਦੇ ਮਾਲਕ, ਹੇਠ ਦਰਸਾਈ ਸਬੰਧਤ ਧਿਰਾਂ

ਅਤੇ ਆਮ ਜਨ ਸਧਾਰਨ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਖਾਤੇ ਨਾਲ ਦਰਸ਼ਾਈਆਂ ਮਿਤੀਆਂ ਨੂੰ **ਭੋਤਿਕ ਕਬਜ਼ਾ** ਲੈ ਲਿਆ ਹੈ।

ੱਕਰਜਦਾਰਾਂ/ਗਰੈਟਰਾਂ/ਗਿਰਵੀਕਾਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਾਲ੍ਹ ਕੋਈ ਲੈਣ-ਦੇਣ ਨਾ ਕੀਤਾ ਜਾਵੇਂ ਅਤੇ ਜਾਇਦਾਦ ਨਾਲ ਕੋਈ ਵੀ ਲੈਣ-ਦੇਣ ਹੇਠ ਦਰਸਾਈ ਰਕਮ ਜਮਾਂ ਭਵਿਖੀ ਬਿਆਜ ਇਸ ਉਪਰੰਤ ਅਤੇ ਲਾਗਤਾਂ ਆਦਿ ਲਈ ਇੰ<mark>ਡੀਅਨ ਬੈਂਕ</mark> ਦੇ ਚਾਰਜ ਦਾ ਵਿਸ਼ਾ ਹੋਵੇਗੀ।

ਕਰਜਦਾਰਾਂ/ਗਰੰਟਰਾਂ/ਗਿਰਵੀਕਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ। ਕਰਜ਼ਦਾਰਾਂ/ਗਰੰਟਰਾਂ/ਜਾਇਦਾਦ

ਗਿਰਵੀ ਜਾਇਦਾਦ |ਡਿਮਾਂਡ ਨੋਟਿਸ ਕਬਜੇ ਨੋਟਿਸ ਬਕਾਇਆ ਰਕਮ ਦੀ ਮਿਤੀ | ਦੀ ਮਿਤੀ ਦਾ ਵੇਰਵਾ ਜਾਇਦਾਦ ਜੋ ਕਿ 3 ਕਨਾਲ 12.07.2021 16.07.2025 Rs. 2,17,34,059/ ਦੋ ਕਰੋੜ ਸਤਾਰਾਂ ਲੱਖ 13 ਮਰਲੇ ਜੋ 06 ਕਠਾਲ 08 ਮਰਲੇ ਦਾ 73/128 ਹਿਸਾ ਜਿਸ ਓਵਰਸੀਜ਼, ਪਾਪ, ਸੀ ਆਸੀਮ ਬਾਸਲ ਪੁੱਤਰ ਸੀ ਰਾਜ ਕੁਮਾਰ ਬਾਸਲ ਦਾ ਖੇਵਟ ਨੂੰ 627. ਖਤੋਨੀ ਨੂੰ 1034. ਖਸੂਰਾ ਨੂੰ 4699/2(6- (ਕਰਜਦਾਰ/ਪ੍ਰਾਪਰਾਈਟਰਸ਼ਿਪ), ਸਦਰ ਸਿਰਫ) 8) ਰਾਹੀ ਜਮਾਂਬੰਦੀ ਸਾਲ 2010-11, ਸਥਿਤੀ ਮੁਕਤਸਰ-3 ਦੇ 12.07.2021 ਤੱਕ ਸਮੇਤ ਵਾਲਾ ਰੋਡ ਨੇਤੇ ਸਨਮਾਨ ਰਾਈਸ ਖੇਤਰ ਅੰਦਰ, ਤਹਿ ਅਤੇ ਜਿਲਾ ਸ੍ਰੀ ਮੁਕਤਸਰ ਸਾਹਿਬ, ਜੋ ਸ੍ਰੀ |ਮਿਤੀ 13.07.2021 ਤੋਂ^{*} ਮਿੱਲਜ ਮਕੰਤਸਰ, ਜਿਲਾ ਮੁਕਤਸਰ-ਆਸੀਮ ਬਾਂਸਲ ਦੇ ਨਾਂ ਹੈ। ਲਾਗੂ ਚਾਰਜ ਅਤੇ ਬਿਆਜ ਉਪਰੋਕਤ ਜਾਇਦਾਦ ਸੀ ਰਾਜ ਕਮਾਰ ਦੁਆਰਾ ਸੀ ਆਸੀਮ ਬਾਂਸਲ ਇਸ਼ ਉਪਰੇਤ (ਗਿਰਵੀਕਾਰ/ਪਾਪਰਾਈਟਰ/) :-ਦੇ ਪੁਖ ਵਿਚ ਤਹਰੀਰ 1. ਟਾਇਟਲ ਡੀਡ ਨੂੰ 2481 ਮਿਤੀ ਸ਼੍ਰੀ ਆਸੀਮ ਬਾਸਲ ਪੁੱਤਰ ਸ਼੍ਰੀ ਰਾਜ

ਸਬ ਰਜਿਸਟਰਾਰ ਮੁਕਤਸਰ ਨੂੰ ਜਮਾ ਕਰਵਾ ਕੇ ਬਰਾਬਰੀ ਮੋਰਟਗੇਗ ਦੁਆਰਾ ਕਵਰ ਕੀਤੀ ਗਈ। ਰੋਡ, ਗਲੀ ਨੂੰ 4ਏ, ਮੁਕਤਸਰ ਜਿਲਾ ਮੁਕਤਸਰ 152026, 3. (ਗਰੈਟਰ/ਅਧਿਕਾਰਤ ਵਿਅਕਤੀ):- ਸ੍ਰੀ ਰਾਜ ਬਾਂਸਲ ਪੁੱਤਰ ਸ੍ਰੀ ਓਮ

16.09.2016, ਸਬ ਰਜਿਸਟਰਾਰ ਮੁਕਤਸਰ ਅਤੇ 2. ਸਪਲੀਮੈਟਲ ਡੀਡ ਨੰ 2842 ਮਿਤੀ 18.10.2016

ਪਕਾਸ਼, ਮਕਾਨ ਨੂੰ 1331, ਗੁਰੂ ਅੰਗਦ ਦੇਵ ਨਗਰ, ਕੋਟਕਪੁਰਾ ਰੋਡ, ਗਲੀ ਨੂੰ 4ਏ, ਮੁਕਤਸਰ ਜਿਲਾ ਮੁਕਤਸਰ ਪੰਜਾਬ-152026, 4. (ਗ੍ਰੰਟਰ) :- ਮਿਸੂ. ਮਹਿਕ ਬਾਂਸਲ ਪੁੱਤਰੀ ਸ੍ਰੀ ਰਾਜ ਬਾਂਸਲ, ਮਕਾਨ ਨੂੰ 1331, ਗੁਰੂ ਅੰਗਦ ਦੇਵ ਨਗਰ, ਕੋਟਕਪੁਰਾ ਰੋਡ, ਗਲੀ ਂ, ਮੁਕਤਸਰ ਜਿਲਾ ਮੁਕਤਸਰ ਪੰਜਾਬ 152026 ਸਥਾਨ : ਸ੍ਰੀ ਮੁਕਤਸਰ ਸਾਹਿਬ ਅਧਿਕਾਰਤ ਅਫਸਰ

ਇੰਡੀਅਨ ਬੈਂਕ 🐼

ਇੰਡੀਅਨ ਬੈਂਕ

ਦੇ ਮਾਲਕ ਦਾ ਨਾਂ

ਗੁਰੂ ਅੰਗਦ ਦੇਵ ਨਗਰ, ਕੋਟਕਪਰਾ

ਬ੍ਰਾਂਚ ਦਫਤਰ : ਪੋਖਾਵਾਲ ਰੋਡ, ਲੁਧਿਆਣਾ (ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਇੰਡੀਅਨ ਬੈਂਕ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੁਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਕਰਜਦਾਰਾਂ/ਗਰੰਟਰਾਂ ਨੂੰ ਹੇਠ ਦਰਸਾਈਆ ਮਿਤੀਆਂ ਨੂੰ ਡਿਮਾਂਡ ਨੌਟਿਸ ਜਾਰੀ ਕਰਦਿਆਂ ਸਬੰਧਤ ਡਿਮਾਂਡ ਨੌਟਿਸ ਵਿਖੇ ਦਰਸਾਈ ਰਕਮ ਨੌਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰਕਮ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਿਰਵੀਕਾਰਾਂ/ਗਰੰਟਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ

ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸ਼ਾਈਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ।

ਕਰਜ਼ਦਾਰਾਂ/ਗਿਰਵੀਕਾਰਾਂ/ਗਰੰਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ ਅਤੇ ਜਾਇਦਾਦ ਨਾਲ ਕੋਈ ਵੀ ਲੈਣ-ਦੇਣ ਹੇਠ ਦਰਸਾਈ ਰਕਮ ਅਤੇ ਇਸ ਉਪਰੇਤ ਵਿਆਜ, ਇੰਸੀਡੈਂਟਲ ਖਰਚੇ, ਲਾਗਤਾਂ ਆਦਿ ਲਈ **ਇੰਡੀਅਨ ਬੈਂਕ** ਦੇ ਚਾਰਜ ਦਾ ਵਿਸ਼ਾ ਹੋਵੇਗੀ।

(ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ)।

ਚਾਰਜ/ਗਿਰਵੀ ਜਾਇਦਾਦ ਡਿਮਾਂਡ ਨੌਟਿਸ ਦੀ ਜਾ ਵੇਰਵਾ ਮਿਤੀ ਅਤੇ ਰਕਮ

ਦਾ ਨਾਂ ਕਰਜਦਾਰ/ਗਿਰਵੀਕਾਰ) : ਸ੍ਰੀਮਤੀ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ ਲਲਿਤਾ ਰਾਣੀ ਪਤਨੀ ਦਵਿੰਦਰ ਕੁਮਾਰ,∣ਜਾਇਦਾਦ ਪਲਾਟ ਨੂੰ 210, ਮਿਣਤੀ 107− ਪਤਾ 1. ਮਕਾਨ ਨੂੰ 442, ਜਗਾਉਦਾ 3. ਮਜ਼ਫ਼ਰਨਗਰ, ਉੱਤਰ ਪੂਦੇਸ਼

ਪਿੰਡ ਕੁਲੀਆਵਾਲ ਆਬਾਦੀ, ਗੁਰੂ ਠਾਕਰ ਬਿਲੜਿੰਗ ਮੈਟਰੀਅਲ, ਲਧਿਆਣਾ ਨੂੰ 5130ਬੀ, ਵਾਰਡ ਨੂੰ 40, ਧਰਮ ਪੂਰਾ, ਲੁਧਿਆਣਾ, 141008, ਪੂਤਾ 2

1/2 ਵਰਗ ਗਜ. ਜਿਸ ਦਾ ਖਸਰਾ ਨੂੰ 8//1. 9, 10, 11, 12, 13/1, 21, 18, 9/16, 25, ਖਾਤਾ ਨੰ 503/508, 582/594,

ਤਰਾਸੀ ਸਿਰਫ) ਮਿਤੀ 15.07.2025 ਤੱਕ ਅਤੇ ਬਿਆਜ ਅਤੇ ਹੋਰ ਚਾਰਜ, ਖਰਚੇ ਇਸ ਨਾਨਕ ਅਸਟੇਟ, ਪ੍ਰੇਮ ਵਿਹਾਰ, ਨੇੜੇ| 583/596, 597 ਰਾਹੀਂ ਪਿੰਡ ਕੁਲੀਆਵਾਲ ਦੀ ਜਮਾਂਬੰਦੀ ਸਾਲ 2006-07, ਹਦਬਸਤ ਨੂੰ

Rs. 32,00,983/- (ਰੂ. ਬਤੀ ਲੱਖ ਨੇਂ ਸੋ

29.04.2025

178 (ਆਬਾਦੀ ਗੁਰੂ ਨਾਨਕ ਅਸਟੇਟ, ਪ੍ਰੇਮ ਵਿਹਾਰ), ਤਹਿ ਅਤੇ ਜਿਲਾ ਲੁਧਿਆਣਾ ਅਤੇ ਇਸ 141008 (ਕਰਜਦਾਰ) : ਸ੍ਰੀ ਦਵਿੰਦਰ ਦੀ ਚਾਰਦੀਵਾਰੀ ਹੇਠ ਮੁਤਾਬਕ : ਚਾਰਦੀਵਾਰੀ : ਪੁਰਬ : ਪਲਾਟ ਨੂੰ 211, 44'0", ਪਛਮ ਪਲਾਟ ਨੂੰ 209 44'0", ਉਤਰ : ਗੂਆਂਢੀ 22'0", ਦਖਣ : ਗਲੀ ਚੌੜੀ 20', 22'0"

ਮਕਾਨ ਨੂੰ 210, ਪਿੰਡ ਕੁਲੀਆਵਾਲ, ਆਬਾਦੀ ਗੁਰੂ ਨਾਨਕ ਅਸਟੇਟ, ਪ੍ਰੇਮ ਵਿਹਾਰ, ਲੁਧਿਆਣਾ 141006

ਮਿਤੀ : 17.07.2025 ਸਥਾਨ : ਲਧਿਆਣਾ

ਦ ਨਕੋਦਰ ਹਿੰਦੂ ਅਰਬਨ ਕੋ-ਆਪਰੇਟਿਵ ਬੈਂਕ ਲਿਮ. ਡਾਕਖਾਨਾ ਰੋਡ, ਸਬਜੀ ਮੰਡੀ, ਨਕੋਦਰ

ਈ-ਨਿਲਾਮੀ ਵਿੱਕਰੀ ਨੋਟਿਸ

ਡਿਮਾਂਡ ਨੌਟਿਸ

ਸਕਿਊਰੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਨ ਐਕਟ 2002 (2020 ਦਾ 54) ਤਹਿਤ ਬੈਂਕ ਕੋਲ ਗਿਰਵੀ ਅਚੱਲ ਜਾਇਦਾਦ ਦੀ ਵਿੱਕਰੀ। ਜਿਵੇਂ ਸਿਕਦੂਰੀਟਾਈਜ਼ਸ਼ਨ ਅੰਡ ਗਕਸਟਰਕਸ਼ਨ ਆਫ਼ ਵਾਈਨ ਸ਼ਾਅਲ ਅਸਟਸ ਅੰਡ ਇਨਫਰਸਸ ਟ ਆਫ਼ ਸਕਿਦੂਰੀਟਾ ਇਟਰਸਨ ਅਕਟ 2002 (2020 ਦਾ 54) ਤੀਹਤ ਬੱਕ ਕਲ ਗਰਵੀ ਅੱਚਲ ਜਾਇਦਾਦ ਦੀ ਵਿਕਗੋ। ਜਿਵ ਕਿ ਦਾ ਨਕੇਂਦਰ ਹਿੰਦੂ ਅਰਬਨ ਕੇਂ ਆਪਰੇਟਿਵ ਬੈਂਕ ਲਿਮਟਿਡ ਦੇ ਅਧਿਕਾਰਤ ਅਫ਼ਸਰ ਨੇ ਸਕਿਉਰੀਟਾਈਜ਼ਸ਼ਨ ਐਂਡ ਰੀਕੈਸਟਰਕਸ਼ਨ ਆਫ਼ ਵਾਈਨਾਂਸ਼ੀਅਲ ਐਸਟਸ ਐਂਡ ਇਨਫਰਸਮੈਂਟ ਆਫ਼ ਸਕਿਊਰੀਟੀ ਇੰਟਰਸਨ ਐਕਟ 2002 ਦੇ ਸੈਕਸ਼ਨ 13(2) ਤਹਿਤ ਜਾਰੀ ਨੋਟਿਸ ਮੁਤਾਬਿਕ ਹੇਠ ਦਰਸ਼ਾਈ ਜਾਇਦਾਦ ਦਾ ਹੇਠ ਦਰਸ਼ਾਏ ਲੋਨ ਖਾਤੇ ਵਿਖੇ "ਜਿਵੇਂ ਹੈ, ਜਿਥੇ ਹੈ", "ਜਿਵੇਂ ਹੈ ਜੋ ਹੈ" ਅਤੇ "ਜੋ ਕੁੱਝ ਹੈ ਉਥੇ ਹੈ" ਦੇ ਆਧਾਰ 'ਤੇ ਬੈਂਕ ਵੱਲ ਬਕਾਇਆ ਰਕਮ ਜਮ੍ਹਾ ਵਿਆਜ ਦੀ ਵਸੂਲੀ ਲਈ ਵੇਚਣ ਦੇ ਹੱਕ ਨਾਲ ਕਬਜਾ ਲੈ ਲਿਆ ਸੀ, ਨੂੰ ਹੇਠ ਦਰਸ਼ਾਏ ਮੁਤਾਬਿਕ ਬਕਾਏ ਦੀ ਮੁੜ ਅਦਾਇਗੀ ਵਿੱਚ ਅਸਫਲਤਾ ਹੋਣ ਕਾਰਨ ਨਿਮਨ ਹਸਤਾਖਰੀ ਨੇ ਦੱਸੇ ਐਕਟ ਦੀ ਧਾਰਾ 13(4) ਤਹਿਤ ਮਿਲੀ ਤਾਕਤਾਂ ਦੀ ਵਰਤੇ ਕਰਦਿਆਂ ਬੈਂਕ ਵੱਲ ਬਕਾਏ ਦੀ ਵਸੂਲੀ ਲਈ ਦੱਸੀ ਜਾਇਦਾਦ ਦੀ ਵਿੱਕਰੀ ਦਾ ਫੈਸਲਾ ਕੀਤਾ ਹੈ। ਵਿੱਕਰੀ ਨਿਮਨ ਹਸਤਾਖਰੀ ਦੁਆਰਾ ਈ-ਨਿਲਾਮੀ ਪਲੈਟਫਾਰਮ ਵੈਬ ਪੋਰਟਲ ਮੁਸਲਾਵਾ/ਫਰਰਫਰੀ ਕੁਪਟਿਆਰਟਿਕ ਨੇ 'ਤੇ ਕੀਤੀ ਕਰਤੀ।

ਖਾਤੇ	ਦੇ ਦੇ	ਨਾਂ
ਸ਼੍ਰੀਮਤੀ	ਉਸ਼ਾ	ਰਾਣੀ

ਹੇਠ ਦਰਸਾਏ ਸਾਰੇ ਅਤੇ ਅਹਿਮ ਹਿਸਿਆਂ ਵਿਚੋਂ ਜਾਇਦਾਦ ਦਾ ਵੇਰਵਾ

ਸ੍ਰੀ ਵਿਜੇ ਕੁਮਾਰ ਪੁੱਤਰ ਪਲਾਟ ਮਿਣਤੀ 28 ਮਰਲੇ ਜੋ 2ਕੇ 8 ਐਮ ਦਾ 1/8 ਹਿੱਸਾ ਜੋ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ ਕਮ ਪਤਨੀ ਸੀ ਰਾਜ ਕਮਾਰ ਵਪਾਰਕ ਜਾਇਦਾਦ ਮਿਣਤੀ 1ਕੇ-8ਐਂਮ, ਸਥਿਤੀ 343, ਨਕੋਦਰ, 6 ਮਰਲੇ ਜੋ 2ਕੇ-8ਐਮ ਦਾ 1/8 ਹਿਸਾ, ਜਿਸ ਦਾ ਖੇਵਟ ਨੂੰ 1182/1218, ਖਤੌਨੀ ਨੂੰ 1334 ਜਿਸ ਗਰੀਨ ਅਵੇਨਿਊ, ਬਾਈ ਪਾਸ ਰੋਡ, ਨਕੇਂਦਰ | ਦਾ ਖਸਰਾ ਨੂੰ 188//6/3(2-8), 22 ਮਰਲੇ ਜੋ 3ਕੇ-

ਸੀ ਵਿਜੇ ਕਮਾਰ ਉਰਫ਼ ਜਾਇਦਾਦ ਦੇ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਖੁੱਲਾ Rs. 77,00,537.00

ਮੁਤਾਬਕ ਰਕਮ

ਉਤਰ : ਸ੍ਰੀ ਚਮਨ ਲਾਲ ਦੀ ਜਾਇਦਾਦ, ਦਖਣ : ਮੇਹਤਪੂਰ ਬਾਈ ਪਾਸ ਰੋਡ, ਪੂਰਬ : ਸ੍ਰੀ ਮੋਹਿੰਦਰ ਸਿੰਘ ਦੀ ਜਾਇਦਾਦ, ਪਛਮ

Rs.1,13,05,275/ (ਰੂ. ਇਕ ਕਰੋੜ ਤੇਰਾਂ ਲੱਖ ਪੰਜ ਹਜ਼ਾਰ ਦੋ ਸੌ ਪਚਹਤਰ ਸਿਰਫ਼) ਮਿਤੀ 03.11.2021 ਤੱਕ

Rs. 37.80.000/-Rs. 3,78,000/-Rs. 20,000/-

Rs. 37.80 000/-

Rs. 3,78,000/-

ਕਬਜੇ ਦੀ ਕਿਸਮ

ਭੋਤਿਕ/ਸੰਕੇਤਿਕ

ਮਿਤੀ 01.08.2025 ਈ-ਮੇਲ: ਦੁਪਹਿਰ 12:00 ਤੋਂ ਸ਼ਾਮ 2:00 ਵਜੇ ਤੱਕ 7ਐਮ-1ਐਸ ਦਾ 22/67 ਹਿਸਾ, ਜਿਸ ਦਾ ਖੇਵਟ ਨੂੰ 1183/1219, ਖਤੌਨੀ ਨੂੰ 1335 ਜਿਸ ਦਾ ਖੁਸ਼ਰਾ ਨੂੰ 188//15/3(3-7), ਲਈ ਫਰਦ ਜਮਾਂਬੰਦੀ ਸਾਲ 2013-14, ਸੇਲ ਡੀਡ

ਮਿਤੀ ਤੇ ਸਮਾਂ/ਈ ਨਿਲਾਮੀ

ਦੀ ਮਿਤੀ ਤੇ ਸਮਾਂ

ਸ਼ਾਮ 4:00 ਵਜੇ ਤੱਕ/

31.07.2025

31.07.2025

ਸ਼ਾਮ 4:00 ਵਜੇ ਤੱਕ/

ਮਿਤੀ 01.08.2025

yahoo.co.in ਨੂੰ 2019-20/184/1/814 ਮਿਤੀ 01.10.2019 ਰਾਹੀਂ ਸ਼੍ਰੀਮਤੀ ਉਸ਼ਾ ਰਾਣੀ ਪਤਨੀ ਸ਼੍ਰੀ ਰਾਜ ਕੁਮਾਰ ਵਾਸੀ ਗਰੀਨ ਅਵੇਨਿਉ, ਨਕੋਦਰ ਦੇ ਨਾਂ ਹੈ ਅਤੇ ਚਾਰਦੀਵਾਰੀ ਹੇਠ ਅਨੁਸਾਰ ਸੀ ਸਤਪਾਲ ਸੋਹਲ ਦੀ ਜਾਇਦਾਦ 98728-66645

ਈ-ਮੇਲ :

ਦਾ ਨਾਂ ਅਤੇ

ਸੰਪਰਕ ਵੇਰਵਾ

98728-66645

ਪ੍ਰੇਮ ਨਾਥ (ਸੀਈਓ)

ਅਧਿਕਾਰਤ ਅਫਸਰ

ਸ਼੍ਰੀ ਵਿਜੇ ਕੁਮਾਰ ਪੁੱਤਰ ਸ਼੍ਰੀ ਵਿਜੇ ਕੁਮਾਰ ਪੁੱਤਰ ਸ਼੍ਰੀ ਗਿਰਧਾਰੀ ਲਾਲ ਕਿ 6 ਮਰਲੇ,ਜਿਸ ਦਾਖੇਵਟ ਨੂੰ 1219 ਖਤੌਨੀ ਨੂੰ 1361 ਸ਼੍ਰੀ ਗਿਰਧਾਰੀ ਲਾਲ ਕਿ 6 ਮਰਲੇ,ਜਿਸ ਦਾਖੇਵਟ ਨੂੰ 1219 ਖਤੌਨੀ ਨੂੰ 1361 ਸੈਂਤੀ ਸਿਰਫ) ਮਿਤੀ ਖਸਰਾ ਨੰ. 188//6/3 (2-8) 22 ਮਰਲੇ ਜੋ ਕਿ 3ਕੇ-Rs. 20,000/-ਦੁਪਹਿਰ 12:00 ਤੋਂ ਸ਼ਾਮ 28.02.2018 ਤੱਕ yahoo.co.in 7ਐਮ ਦਾ 66/201 ਹਿੱਸਾ ਜਿਸ ਦਾ ਖੇਵਟ ਨੰ. 1218 2:00 ਵਜੇ ਤੱਕ ਖਤੌਨੀ ਨੂੰ. 1360 ਜਿਸ ਦਾ ਖਸੂਰਾ ਨੂੰ. 188//15/3/3 (3-7), ਫਰੂਮ ਜੁਮਾਬੰਦੀ ਸਾਲ 2008-2009 ਸਥਿਤੀ ਮਹਿਤੂਪੁਰ ਬਾਈ ਪਾਸ ਨੇੜੇ ਦਾਣਾ ਮੰਡੀ, ਨਕੇਂਦਰ ਸ੍ਰੀ ਸਤੁਪਾਲ ਸੋਹਲ ਪੁੱਤਰ ਸ੍ਰੀ ਉਜਾਗਰ ਮੱਲ ਵਾਸੀ 1569, ਦਾਣਾ ਮੰਡੀ, ਨਕੋਦਰ ਦੇ ਨਾਮ ਹੈ ਅਤੇ ਚਾਰਦੀਵਾਰੀ ਹੇਠ ਮੁਤਾਬਿਕ: ਉੱਤਰ: ਸ੍ਰੀ ਚਮਨ ਲਾਲ ਦੀ ਜਾਇਦਾਦ, ਦੱਖਣ: ਮਹਿਤਪੁਰ ਬਾਈ ਪਾਸ ਰੋਡ ਦੀ ਜਾਇਦਾਦ, ਪੁਰਬ: ਸ੍ਰੀ ਮੋਹਿੰਦਰ ਸਿੰਘ ਜਾਇਦਾਦ, ਪੱਛਮ: ਸੀ ਓਮ ਪਕਾਸ਼

ਜਨਤਕ ਟੈਂਡਰ ਦੀਆਂ ਨਿਯਮ ਅਤੇ ਸ਼ਰਤਾਂ : 1. ਈ-ਨਿਲਾਮੀ 'ਜਿਵੇਂ' ਹੈ ਜਿੱਥੇ ਹੈ' ਅਤੇ 'ਜਿਵੇਂ ਹੈ ਜੋ ਹੈ' ਦੇ ਆਧਾਰ 'ਤੇ ਕੀਤੀ ਜਾਵੇਗੀ। 2. ਅਧਿਕਾਰਤ ਅਫ਼ਸਰ ਦੀ ਜਾਣਕਾਰੀ ਵਿੱਚ ਜਾਇਦਾਦ 'ਤੇ ਕੋਈ ਭਾਰ ਨਹੀਂ ਹੈ ਫਿਰ ਵੀ ਚਾਹਵਾਨ ਬੋਲੀਕਾਰ ਨਿਲਾਮੀ ਵਾਲੀ ਜਾਇਦਾਦ ਦੇ ਭਾਰ, ਜਾਇਦਾਦ ਦਾ ਟਾਈਟਲ ਅਤੇ ਦਾਅਵੇ/ਰੱਕ/ਬਕਾਏ ਜਿਸ ਨਾਲ ਜਾਇਦਾਦ ਨੂੰ ਫਰਕ ਪੈਂਦੇ ਹੋਵੇ, ਸਬੰਧੀ ਜਾਂਚ ਬੋਲੀ ਜਮ੍ਹਾ ਕਰਵਾਉਣ ਤੋਂ ਪਹਿਲਾਂ ਆਪ ਕਰਵਾ ਲੈਣ। ਈ ਨਿਲਾਮੀ ਦਾ ਇਸ਼ਤਿਹਾਰ ਬੈਂਕ ਵੱਲੋਂ ਕੋਈ ਵੱਚਨਬੱਧਤਾ ਨਹੀਂ ਹੈ। ਨਾ ਹੀ ਇਸ ਨੂੰ ਅਜਿਹਾ ਸਮਝਿਆ ਜਾਵੇ। ਜਾਇਦਾਦ ਨੂੰ ਸਾਰੇ ਮੌਜੂਦਾ ਅਤੇ ਭਵਿੱਖੀ ਭਾਰ ਸਮੇਤ ਜੇਕਰ ਉਹ ਬੈਂਕ ਦੀ ਜਾਣਕਾਰੀ ਵਿੱਚ ਹਨ ਜਾਂ ਨਹੀਂ ਹਨ, ਵੇਚਿਆ ਜਾਵੇਗਾ। ਅਧਿਕਾਰਤ ਅਫ਼ਸਰ/ਸਰੱਖਿਅਤ ਲੈਣਦਾਰ ਕਿਸੇ ਵੀ ਤੀਜੇ ਧਿਰ ਦੇ ਦਾਅਵੇ/ਹੱਕ/ਬਕਾਏ ਲਈ ਜਿੰਮੇਵਾਰ ਨਹੀਂ ਹੋਣਗੇ। 3. ਚਾਹਵਾਨ ਬੋਲੀਕਾਰ ਆਪਣੀ ਈਐਮਡੀ ਵੈਬਪੋਰਟਲ https://sarfaesi.auctiontiger.net (ਯਜ਼ਰ ਆਈਡੀ ਤੇ ਪਾਸਵਰਡ "https://sarfaesi.auctiontiger.net" 'ਤੇ ਮੁਫ਼ਤ ਵਿੱਚ ਨਾਂ ਰਜਿਸਟਰਡ ਕਰਵਾ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਤੇ ਲੋਗ ਇਨ ਆਈਡੀ ਅਤੇ ਪਾਸਵਰਡ ਰਾਹੀਂ ਜਮ੍ਹਾ ਕਰਵਾ ਸਕਦੇ ਹਨ। ਈਐਮਡੀ ਾਖਵੀਂ ਕੀਮਤ ਦੀ 10 ਫੀਸਦੀ ਰਾਹੀਂ ਐਨਈਐਫਟੀ/ਆਰਟੀਜੀਐਸ ਹੇਠ ਦਰਸ਼ਾਏ ਖਾਤੇ : ਈਐਮਡੀ ਦਾ ਨਕੋਦਰ ਹਿੰਦੂ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ, ਆਈਐਫਐਸਈ ਕੋਡ : YESONHUČB1 ਬ੍ਰਾਂਚ ਡਾਕਖਾਨਾ ਰੋਡ, ਸਬਜ਼ੀ <mark>ਮੰਡੀ ਨਕੇਂਦਰ</mark> ਵਿਖੇ ਜਮ੍ਹਾਂ ਕਰਵਾਈ ਜਾਵੇ। ਕਿਰਪਾ ਨੌਟ ਕਰੋ ਚੈਕ/ਡਿਮਾਂਡ ਡਰਾਫਟ ਰਾਹੀਂ ਈਐਮਡੀ ਰਕਮ ਮਜੂਰ ਨਹੀਂ ਕੀਤੀ ਜਾਵੇਗੀ। 4. ਬੋਲੀਕਾਰ ਵੱਲੋਂ ਵੈਬ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਖਰੀਦਦਾਰ/ਬੋਲੀਕਾਰ ਉਪਰੋਕਤ ਦਸਤਾਵੇਜ਼ਾਂ ਦੀਆਂ ਕਾਪੀਆਂ ਵੈਬ ਧੋਰਟਲ 'ਤੇ ਬੋਲੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਅੱਪ ਲੋਡ ਕਰਨ ਜੋਕਿ ੳ. ਐਨਈਐਫਟੀ/ਆਰਟੀਜੀਐਸ ਚਲਾਨ ਦੀ ਕਾਪੀ, ਅ. ਪੈਨ ਕਾਰਡ ਦੀ ਕਾਪੀ ੲ. ਸ਼ਨਾਖ਼ਤ -ਵਜੋਂ ਸਬੂਤ (ਕੇਵਾਈਸੀ) ਜਿਵੇਂ ਕਿ ਖੁਦ ਤਸਦੀਕ ਕੀਤੀ ਵੋਟਰ ਆਈਡੀ ਕਾਰਡ/ਡਰਾਇਵਿੰਗ ਲਾਇਸੈਸ/ਪਾਸਪੋਰਟ ਦੀ ਕਾਪੀ ਆਦਿ ਸ. ਪਤੇ ਦੇ ਸਬੂਤ ਵਜੋਂ ਕਾਪੀ ਹ. ਪੂਰੀ ਤਰ੍ਹਾਂ ਭਰੀ ਹੋਈ ਅਤੇ ਦਸਤਖਤ ਕੀਤੇ ਸਾਰਨੀ 2 ਅਤੇ : ਦੀ ਕਾਪੀ ਜੋ ਕਿ ਟੈਡਰ ਫਾਰਮ ਨਾਲ ਨੱਥੀ ਹੈ। ਇਸ ਦੇ ਬਿਨਾਂ ਕਾਗਜ਼ ਸਵੀਕਾਰੇ ਨਹੀਂ ਜਾਣਗੇ। 5. ਚਾਹਵਾਨ ਬੋਲੀਕਾਰ ਲਾਗਿਨ ਆਈਡੀ ਤੇ ਪਾਸਵਰਡ, ਅੱਪ ਲੌਡਿੰਗ ਡਾਟਾ, ਬੋਲੀ ਜਮ੍ਹਾਂ ਕਰਵਾਉਣ, ਈ ਬੋਲੀ ਵਿਧੀ ਸਬੰਧੀ ਟੇਨਿੰਗ ਲੈਣ ਲਈ ਵੈਬਸਾਈਟ https://sarfaesi.auctiontiger.net `ਤੇ ਪਹੁੰਚ ਕਰਨ, ਸ਼੍ਰੀ ਰਾਮ ਸ਼ਰਮਾ ਸੰਪਰਕ ਨੰਬਰ : 8000023297/079-35022182, ਈਮੇਲ ਆਈਡੀ ramprasad@auctiontiger.net, support@auctiontiger.net `ਤੇ ਸੰਪਰਕ ਕਰਨ। 6. ਉਹ ਖਰੀਦਦਾਰ ਜਿਨ੍ਹਾਂ ਕੋਲ ਵੈਦ ਯੂਜ਼ਰ ਆਈਡੀ ਪਾਸਵਰਡ ਹੈ ਅਤੇ ਜਿਨ੍ਹਾਂ ਨੇ ਐਨਈਐਫਟੀ/ਆਰਟੀਜੀਐਸ ਰਾਹੀਂ ਈਐਮਡੀ ਦੀ ਰਕਮ ਅਦਾ ਕੀਤੀ ਹੈ, ਹੀ ਆਨਲਾਈਨ ਨਿਲਾਮੀ ਵਿਚ ਭਾਗ ਲੈ ਸਕਦੇ ਹਨ। 7. ਚਾਹਵਾਨ ਬੋਲੀਕਾਰ ਜਿਨ੍ਹਾਂ ਨੇ ਆਪਣੀ ਈਐਮਡੀ ਜੌ ਕਿ ਰਾਖਵੀਂ ਕੀਮਤ ਤੋਂ ਘੱਟ ਨਹੀਂ ਹੈ ਆਨਲਾਈਨ ਮੋਡ ਰਾਹੀਂ <mark>ਮਿਤੀ 31.07.2025 ਸ਼ਾਮ 4:00 ਵਜੇ ਤੱ</mark>ਕ ਜਮਾਂ ਕਰਵਾ ਦਿਤੀ ਹੈ ਉਹ ਈ ਨਿਲਾਮੀ 'ਚ ਭਾਗ ਲੈਣ ਦੇ ਹੱਕਦਾਰ ਹਨ। ਈ ਨਿਲਾਮੀ ਉਪਰ ਦਰਸਾਈ ਮਿਤੀ ਤੇ ਸਮੇਂ ਮੁਤਾਬਕ ਬੋਲੀਕਾਰਾਂ ਵਿਚਕਾਰ ਇਟਰ-ਸੇ ਬੋਲੀ ਰਾਹੀਂ ਕੀਤੀ ਜਾਵੇਗੀ ਬੋਲੀਕਾਰ ਆਪਣੀ ਬੋਲੀ ਕਾਲਮ 'ਬੋਲੀ ਵਾਧਾ ਰਕਮ' ਤਹਿਤ -ਦਸਾਈ ਰਕਮ ਦੇ ਗੁਣਾਕ ਵਿਚ ਆਪਣੀ ਬੋਲੀ ਵਧਾ ਸਕਦੇ ਹਨ ਜੇ ਕਰ ਕੋਈ ਬੋਲੀ ਈ ਨਿਲਾਮੀ ਖਤਮ ਹੋਣ ਦੇ ਆਖੀਰਲੇ 5 ਮਿੰਟ ਦੇ ਅੰਦਰ ਕੀਤੀ ਜਾਂਦੀ ਹੈ ਤਾ ਬੋਲੀ ਦਾ ਸਮਾਂ ਆਪਣੇ ਆਪ ਹੀ 5 ਮਿੰਟ ਵਧਾ ਦਿੱਤਾ ਜਾਵੇਗਾ 🤈 ਮਿੰਟ ਦੇ ਅਸੀਮਤ ਵਾਧੇ ਦੇ ਨਾਲ) ਜੋ ਬੋਲੀਕਾਰ ਈ ਨਿਲਾਮੀ ਖਤਮ ਹੋਣ ਸਮੇਂ ਸਰਵੋਚ ਬੋਲੀ ਲਗਾਏਗਾ (ਰਾਖਵੀਂ ਕੀਮਤ ਤੋਂ ਘੱਟ ਨਹੀਂ) ਨੂੰ ਸਫਲ ਬੋਲੀਕਾਰ ਐਲਾਨਿਆ ਜਾਵੇਗਾ ਅਤੇ ਅਫਸਰ/ਸੁਰੱਖਿਅਤ ਲੈਣਦਾਰ ਦੀ ਮਨਜੂਰੀ ਤੋਂ ਬਾਅਦ ਉਸ ਨੂੰ ਇਲਕਟਰਨਿਕ ਮਾਧਿਅਮ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। 8. ਸਫ਼ਲ ਬੋਲੀਕਾਰ ਦੀ ਬਿਆਨਾ ਰਾਸੀ (ਈਐਮਡੀ) ਵਿਕਰੀ ਦੇ ਭਾਗ ਵਜੋਂ ਰੱਖ ਲਈ ਜਾਵੇਗੀ ਅਤੇ ਅਸਫ਼ਲ ਬੋਲੀਕਾਰਾਂ ਦੀ ਈਐਮਡੀ ਵਾਪਸ ਕਰ ਦਿਤੀ ਜਾਵੇਗੀ। ਈਐਮਡੀ 'ਤੇ ਕਿਸੇ ਕਿਸਮ ਦਾ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਸਫ਼ਲ ਬੋਲੀਕਾਰ ਨੂੰ ਅਧਿਕਾਰਤ ਅਫਸਰ ਦੁਆਰਾ ਆਫਰ ਮੰਜੂਰ ਹੋਣ ਉਪਰੰਤ ਵਿਕਰੀ ਦਾ 25 ਫੀਸਦੀ ਈਐਮਡੀ ਅਡਜਸਟ ਕਰਕੇ ਫੌਰਨ ਜਮਾਂ ਕਰਵਾਉਣੀ ਹੋਵੇਗੀ ਵਿਕਰੀ ਰਕਮ ਬਾਕੀ 75 ਫੀਸਦੀ ਹਿਸਾ ਸੁਰਖਿਅਤ ਜਾਇਦਾਦ ਦੀ ਵਿਕਰੀ ਦੀ ਮੌਜੂਰੀ ਤੋਂ 15 ਦਿਨਾਂ ਦੇ ਅੰਦਰ ਜਾਂ ਸੁਰਖਿਅਤ ਲੈਣ-ਦਾਰ ਨਾਲ ਲਿਖਤੀ ਤੌਰ 'ਤੇ ਮਜੂਰੀ ਵਾਲੇ ਸਮੇਂ ਤੱਕ ਜਮਾਂ ਕਰਵਾਉਣੀ ਹੋਵੇਗੀ। ਅਸਫਲ ਰਹਿਣ 'ਤੇ ਪਹਿਲਾ ਅਦਾ ਕੀਤੀ ਬਿਆਨਾ ਰਾਸੀ ਜਬਤ ਕਰ ਲਈ ਜਾਵੇਗੀ ਅਤੇ ਉਸਦਾ ਜਾਇਦਾਦ 'ਤੇ ਜਾਂ ਕਿਸੇ ਭਾਗ 'ਤੇ ਕੋਈ ਹੱਕ ਨਹੀਂ ਹੋਵੇਗਾ ਅਤੇ ਇਹ ਮੁੜ ਨਿਲਾਮ ਕੀਤੀ ਜਾਵੇਗੀ। 9. ਸੰਭਾਵੀ ਯੋਗ ਬੋਲੀਕਾਰ ਈ ਨਿਲਾਮੀ ਸਬੰਧੀ <mark>ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ</mark> ਤੋਂ ਈ ਨਿਲਾਮੀ ਦੀ ਮਿਤੀ ਤੋਂ ਪਹਿਲਾਂ ਈ ਨਿਲਾਮੀ ਸੰਬਧੀ ਆਨਲਾਈਨ ਟ੍ਰੇਨਿੰਗ ਲੈ ਸਕਦੇ ਹਨ। ਨਾ ਹੀ ਅਧਿਕਾਰਤ ਅਫਸਰ/ਬੈਂਕ ਤੇ ਨਾ ਹੀ ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ ਕਿਸੇ ਇੰਟਰਨੈਂਟ ਨੈਟਵਰਕ ਸਮੱਸਿਆ ਲਈ ਜ਼ਿੰਮੇਵਾਰ ਹੋਵੇਗਾ ਅਤੇ ਸੰਭਾਵੀ ਬੋਲੀਕਾਰ ਨੂੰ ਈ ਨਿਲਾਮੀ ਸਬੰਧੀ ਸ਼ਮੂਲੀਅਤ ਲਈ ਤਕਨੀਕੀ ਤੌਰ 'ਤੇ ਆਪਣੇ ਆਪ ਪੂਰਾ ਪ੍ਰਬੰਧ ਨਾਲ ਲੇਸ ਹੋਣਾ ਹੋਵੇਗਾ। 10. ਖਰੀਦਦਾਰ ਨੂੰ ਖਦ ਸਟੈਂਪ ਡਿਊਟੀ/ਵਧੀਕ ਸਟੈਂਪ ਡਿਊਟੀ/ਤਬਾਦਲਾ ਖਰਚਾ ਫੀਸ ਆਦਿ ਅਤੇ ਇਸ ਤੋਂ ਬਿਨਾ ਸਟੈਚਰੀ/ਨਾਨ ਸਟੈਚਰੀ ਖਰਚੇ. ਟੈਕਸ. ਦਰਾਂ, ਅਸੈਸਮੈਂਟ ਚਾਰਜ, ਫੀਸ ਆਦਿ ਸਾਰਾ ਦੇਣਾ ਹੋਵੇਗਾ। 11. ਅਧਿਕਾਰਿਤ ਅਫ਼ਸਰ ਲਈ ਸਰਵਉਚ ਬੋਲੀ ਨੂੰ ਸਵੀਕਾਰਨਾ ਲਾਜਮੀ ਨਹੀਂ ਹੋਵੇਗਾ ਅਤੇ ਉਹ ਕਿਸੇ ਉੱਚੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਬਿਨਾਂ ਕਿਸੇ ਕਾਰਨ ਸਵੀਕਾਰਨ ਕਰਨ ਰੱਦ ਕਰਨ ਜਾਂ ਅੱਗੇ ਪਾਉਣ ਜਾਂ ਨਿਲੰਭਤ ਕਰਨ ਸਬੰਧੀ ਸਾਰੇ ਅਧਿਕਾਰਾਂ ਨਾਲ ਲੈਸ ਹੈ। 12. ਬੱਲੀਕਾਰਾਂ ਨੂੰ ਬੇਨਤੀ ਹੈ ਕਿ ਸਾਰੇ ਵੇਰਵੇ ਨਿਯਮ ਅਤੇ ਸ਼ਰਤਾਂ ਸਬੰਧੀ ਵੈਬਸਾਈਟ **ਮੈਸ ਈ-ਪਰਕਿਊਹਮੈਂਟ ਟੈਕਨਾਲੌਜੀ ਲਿਮਟਿਡ https://sarfaesi.auctiontiger.net** `ਤੇ ਈ ਨਿਲਾਮੀ ਵਿੱਚ ਰਿੱਸਾ ਲੈਣ ਤੋਂ ਪਹਿਲਾਂ ਜ਼ਰੂਰ ਪਹੁੰਚ ਕਰੋ। 13, ਅਖ਼ਰੀਲੇ ਪਲ ਵਿਚ ਬੋਲੀਕਾਰ ਦੁਆਰਾ ਬੋਲੀਆਂ ਆਪਣੇ ਫ਼ਾਈਦੇ ਲਈ ਇਸ ਦੀ ਮਨਾਈ ਕੀਤੀ ਜਾਵੇਗੀ ਨਾ ਹੀ ਦਾ ਨਕੇਂਦਰ ਹਿੰਦ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ ਅਤੇ ਨਾ ਹੀ ਸਰਵਿਸ ਪੋਵਾਈਡਰ ਕਿਸੇ ਲੈਪਸ/ਫ਼ੇਲ੍ਈਅਰ (ਇਟਰਨੈਟ/ਪਾਵਰ ਫ਼ੇਲ੍ਹ) ਲਈ ਜਿੰਮੇਵਾਰ ਨਹੀਂ ਹੋਣਗੇ। ਅਜਿਹੇ ਹਲਾਤ ਨੂੰ ਵਧੀਆ ਬਣਾਉਣ ਲਈ ਬੋਲੀਕਾਰਾਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਜ਼ਰੂਰੀ ਹੈ ਵਧੀਆ ਪ੍ਬੰਧ ਕਰਨ। ਜਿਵੇਂ ਪਾਵਰ ਸਪਲਾਈ ਆਦਿ ਤਾਂ ਕਿ ਬੋਲੀ ਵਿਚ ਸਫ਼ਲਤਾਂ ਨਾਲ ਸ਼ਮੂਲੀਅਤ ਵਧੀਆ ਢੰਗ ਨਾਲ ਕੀਤੀ ਜਾ ਸਕੇ।

ਕਰਜਦਾਰਾਂ/ਗਰੈਟਰਾਂ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਈ ਨਿਲਾਮੀ ਦੀ ਮਿਤੀ ਤੋਂ ਪਹਿਲਾਂ ਉਪਰ ਦਰਸ਼ਾਈ ਰਕਮ ਸਮੇਤ ਬਣਦਾ ਵਿਆਜ ਅਤੇ ਐਨਸਲਰੀ ਖਰਚੇ ਅਦਾ ਕਰਨ ਅਫਸਲ ਰਹਿਣ ਤੇ ਜਾਇਦਾਦ ਨਿਲਾਮ/ਵੇਚੀ ਜਾਵੇਗੀ ਅਤੇ ਜੇਕਰ ਕੋਈ ਬਕਾਇਆ ਬਚਦਾ ਹੈ ਉਸ ਨੂੰ ਸਮੇਤ ਵਿਆਜ ਅਤੇ ਖਰਚੇ ਦੇ ਵਸੂਲਿਆ ਜਾਵੇਗਾ। ਇਹ ਪ੍ਰਕਾਸ਼ਨ ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰਾਂ ਲਈ 15 ਦਿਨਾਂ ਦਾ ਨੋਟਿਸ ਵੀ ਹੈ। ਮਿਤੀ : 18.07.2025 ਅਧਿਕਾਰਤ ਅਫ਼ਸਰ ਸਥਾਨ : ਨਕੋਦਰ

ਸਰਫੇਸੀ ਐਕਟ, 2002 ਦੇ ਰੂਲ 8 (6) ਤਹਿਤ 15 ਦਿਨਾਂ ਦਾ ਸਟੇਚੁਰੀ ਵਿੱਕਰੀ ਨੋਟਿਸ

ਮਿਤੀ 11.08.2025, ਸਵੇਰੇ 10:00 ਵਜੇ ਤੋਂ ਸਵੇਰੇ 11:00 ਵਜੇ ਤੱਕ ਪੋਲਿੰਗ ਦੀ ਮਿਤੀ ਅਤੇ ਸਮ ਮਿਤੀ 13.08.2025, ਸਵੇਰੇ 10:30 ਵਜੇ ਤੋਂ ਦੁਪਹਿਰ 02:0 ਵਜੇ ਤੱਕ। ਾਬਾਨ: ਸਸਾਇਟੀ ਦਫਤਰ, ਐਮ.ਈ.ਐਸ. 'ਐਨ' ਏਰੀਆ, ਯ.ਟੀ

ਜ਼ਿਦਗੀ ਪੱਤਰ ਭਰਨਾ

ਚੋਣ ਨੋਟਿਸ

ਜਾਣਕਾਰੀ ਦਿਤੀ ਜਾਂਦੀ ਹੈ ਕਿ ਸੁਸਾਇਟੀ ਦੀ ਪ੍ਬੰਧਕੰ

. ਕਮੇਟੀ ਦੀ ਚੋਣ ਜਆਇੰਟ ਰਜਿਸਟਰਾਰ, ਕੋਆਪਰੇਟਿਵ

ਸੁਸਾਇਟੀਜ, ਯੂ.ਟੀ., ਚੰਡੀਗੜ੍ਹ ਦੀ ਪ੍ਵਾਨਗੀ ਨਾਲ ਹੇਠ ਅਨੁਸਾਰ ਹੋਵੇਗੀ:-

ਦ ਜੰਤੀਗਤ ਏਰੀਆ ਐਪ ਈ ਐਸ. ਇਮਲਾਈਦ ਰੋਆਮਰੇਟਿਟ

ਸਾਰੇ ਮੈਂਬਰਾਂ ਨੂੰ ਉਪਰੋਕਤ ਚੋਣ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।



ਮਾਲਕਾਨਾ ਹੱਕ ਸਵ. ਸੀਮਤੀ ਕੰਵਲਜੀਤ ਕੌਰ ਦੀ ਬਿਨ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤ ਕੈਵਲਜੀਤ ਕੌਰ ਰਿਹਾਇਸੀ ਸਾਈਟ ਨੂੰ 1071, ਸੈਕਟਰ 21-ਬੀ. ਚੰਡੀਗੜ ਦੇ 16.67 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ ਗੁਰਜਸਜੀਤ ਸਿੰਘ, ਨੂਰ ਰਿਪਬਰਗ ਰਾਹੀਂ ਜੀਪੀਏ/ਐਸਪੀਏ ਗਰਜਸਜੀਤ ਸਿੰਘ ਅਤੇ ਮਨਦੀਪ ਕੌਰ, ਮਨਦੀਪ ਕੌਰ ਨੇ ਤ ਇਸਆ ਹੈ ਕਿ ਸੀ਼ਮਤੀ ਕੈਵਲਜੀਤ ਕੌਰ ਦੀ ਮੌਤ ਮਿਤੀ 30/06/2024 ਨੂੰ ਹੋ ਚੁੱਕੀ ਹੈ ਅਤੇ ਉਸ ਨੂੰ ਦੁਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਨੂੰ ਵਾਰਸਾਂ ਦੇ ਨਾਂ ਨਾਲ ਰਿਸ਼ਤਾ ਨੂਰ ਰਿਪਬਰਗ ਪੱਤਰੀ

ਗੁਰਜਸਜੀਤ ਸਿੰਘ ਪੁੱਤਰ ਗੁਰਜਸਜੀਤ ਸਿੰਘ, ਨੂਰ ਰਿਪਬਰਗ ਰਾਹੀਂ ਜੀਪੀਏ ਐਸਪੀਏ ਗਰਜਸਜੀਤ ਸਿੰਘ ਅਤੇ ਮਨਦੀਪ ਕੌਰ, ਮਨਦੀਪ ਕੌਰ ਨੇ ਸਵ. ਸੀਮਤੀ ਕੈਵਲਜੀਤ ਕੌਰ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 1071, ਸੈਕਟਰ 21–ਬੀ, ਚੰਡੀਗੜ ਦੇ 16.67 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ · ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਚ

ਸ਼ੀ ਨਵੀਨ, ਡੈਨੀਕਸ, ਅਸਿਸਟੈਂਟ ਅਸਟੇਟ ਆਫਿਸਰ. ਯ.ਟੀ., ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।